

# ਛੁਟਕਾਰੇ ਲਈ ਧੰਨਵਾਦ ਅਤੇ ਕੋੜੇ ਪਾਈ ਦਾ ਮਿੱਠਾ ਹੋਣਾ

ਅਧਿਆਇ 15 ਵਿਚ ਉਹ ਗੀਤ ਦਿੱਤਾ ਗਿਆ ਹੈ ਜਿਹੜਾ ਮੂਸਾ ਅਤੇ ਇਸਰਾਏਲੀਆਂ ਨੇ ਯਹੋਵਾਹ ਦੁਆਰਾ ਉਨ੍ਹਾਂ ਨੂੰ ਲਾਲ ਸਮੁੰਦਰ ਦੇ ਵਿੱਚੋਂ ਦੀ ਛੁਟਕਾਰਾ ਦੇਣ ਤੋਂ ਬਾਅਦ ਗਾਇਆ ਸੀ (15:1-21)। ਇਸ ਦੇ ਵਿਚ ਉਨ੍ਹਾਂ ਦੇ ਉਜਾੜ ਦੇ ਸਫਰ ਦੇ ਸ਼ੁਰੂਆਤੀ ਅਨੁਭਵਾਂ ਦਾ ਵਿਰਤਾਂਤ ਵੀ ਸ਼ਾਮਲ ਕੀਤਾ ਗਿਆ ਹੈ (15:22-27)।

ਮੂਸਾ ਅਤੇ ਇਸਰਾਏਲੀਆਂ ਨੇ ਗੀਤ ਵਿਚ ਯਹੋਵਾਹ ਦਾ ਧੰਨਵਾਦ ਕੀਤਾ - ਉਸ ਦੇ ਲਈ ਜੋ ਉਹ ਹੈ ਅਤੇ ਉਸ ਦੇ ਲਈ ਜੋ ਉਸ ਨੇ ਸਮੁੰਦਰ ਵਿਚ ਮਿਸਰੀ ਫੌਜ ਨੂੰ ਨਾਸ ਕਰਨ ਦੁਆਰਾ ਕੀਤਾ ਸੀ। ਇਹ ਗੀਤ ਯਹੋਵਾਹ ਦਾ ਇਸਰਾਏਲ ਦੇ ਬਲ, ਭਜਨ ਅਤੇ ਛੁਟਕਾਰੇ ਦੇ ਰੂਪ ਵਿਚ ਵਰਣਨ ਕਰਦਾ ਹੈ (15:2)। ਉਹ ਜੋਧ ਪੁਰਸ਼ ਹੈ ਜਿਸ ਦੇ ਕੋਲ ਕਮਾਲ ਦੀ ਸ਼ਕਤੀ ਹੈ, ਜਿਹੜਾ ਆਪਣੇ ਕਰੋਧ ਵਿਚ ਆਪਣੇ ਵਿਰੋਧੀਆਂ ਨੂੰ ਢਾ ਲੈਂਦਾ ਹੈ (15:3, 6, 7)। ਇਸ ਤੋਂ ਇਲਾਵਾ, ਇਹ ਉਹ ਪਰਮੇਸ਼ੁਰ ਹੈ ਜਿਹੜਾ ਸਾਰੇ ਦੇਵਤਿਆਂ ਤੋਂ ਉੱਪਰ ਹੈ, “ਪਵਿੱਤ੍ਰਾਈ ਵਿੱਚ ਪਰਤਾਪ ਵਾਲਾ” ਅਤੇ ਅਚਰਜ ਕੰਮਾਂ ਵਾਲਾ (15:11)।

ਉਸ ਨੇ ਮਿਸਰੀਆਂ ਨੂੰ ਸਮੁੰਦਰ ਵਿਚ ਨਾਸ ਕਰ ਦਿੱਤਾ (15:1); ਉਹ ਇਸ ਦੀਆਂ ਡੁੰਘਿਆਈਆਂ ਵਿਚ ਗ਼ਰਬ ਹੋ ਗਏ (15:4, 5)। ਆਪਣੀ ਜਿੱਤ ਨੂੰ ਪੂਰਾ ਕਰਨ ਦੇ ਲਈ, ਉਸ ਨੇ ਪਾਈਆਂ ਨੂੰ ਢੇਰ ਵਾਂਝੂ ਖਲਿਆਰ ਦਿੱਤਾ ਅਤੇ ਫਿਰ ਪਾਈਆਂ ਵਿਚ ਵੈਰੀ ਨੂੰ ਢੱਕਣ ਦੇ ਲਈ ਹਵਾ ਨੂੰ ਇਸਤੇਮਾਲ ਕੀਤਾ (15:8-11)।

ਇਹ ਯਹੋਵਾਹ ਉਹ ਹੈ ਜਿਹੜਾ ਆਪਣੀ ਕਿਰਪਾ ਨਾਲ ਆਪਣੀ ਪਰਜਾ ਦੀ ਆਪਣੇ ਪਵਿੱਤਰ ਨਿਵਾਸ ਵੱਲ ਅਗਵਾਈ ਕਰੇਗਾ (15:13)। ਗੁਆਂਚੀ ਲੋਕ - ਫਲਿਸਤੀਨ, ਅਦੋਮ, ਮੋਾਬ ਅਤੇ ਕਨਨ ਦੇ ਸਾਰੇ ਵਾਸੀ - ਮਿਸਰੀ ਫੌਜ ਦੇ ਨਾਸ ਦੇ ਬਚੇ ਸੁਣਨਗੇ ਅਤੇ ਉਹ ਯਹੋਵਾਹ ਦਾ ਡਰ ਮੰਨਣਗੇ (15:14-16)। ਨਤੀਜੇ ਵਜੋਂ, ਇਸਰਾਏਲ ਵਾਅਦੇ ਦੇ ਦੇਸ ਵਿਚ ਵੱਸਣ ਦੇ ਯੋਗ ਹੋਵੇਗਾ (15:16, 17)। ਗੀਤ ਉਸਤਤ ਦੇ ਨੋਟ ਨਾਲ ਖਤਮ ਹੁੰਦਾ ਹੈ (15:18)। ਹਾਲ ਹੀ ਦੇ ਸਮੇਂ ਦੀਆਂ ਘਟਨਾਵਾਂ ਦੇ ਸੰਖੇਪ ਸਾਰ ਤੋਂ ਬਾਅਦ (15:19), ਲਿਖਤ ਦੱਸਦੀ ਹੈ ਕਿ ਸਿਰਯਮ ਅਤੇ ਇਸਤਰੀਆਂ ਨੱਚੀਆਂ ਅਤੇ ਉਨ੍ਹਾਂ ਨੇ ਵੀ ਉਹੀ ਉਸਤਤ ਗਾਈ (15:20, 21)।

ਫਿਰ ਸੀਨਈ ਦੀ ਯਾਤਰਾ ਸ਼ੁਰੂ ਹੁੰਦੀ ਹੈ। ਇਸਰਾਏਲੀ ਸੂਰ ਦੀ ਉਜਾੜ ਨੂੰ ਨਿੱਕਲੇ ਅਤੇ ਮਾਰਾਹ ਨੂੰ ਆਏ, ਜਿੱਥੇ ਪੀਣ ਵਾਲਾ ਪਾਈ ਕੇਤਾ ਸੀ (15:22, 23)। ਇਸ ਦੇ ਨਤੀਜੇ ਵਜੋਂ, ਉਨ੍ਹਾਂ ਨੇ ਮੂਸਾ ਅੱਗੇ ਸ਼ਿਕਾਇਤ ਕੀਤੀ। ਯਹੋਵਾਹ ਵੱਲੋਂ ਹਦਾਇਤ ਪ੍ਰਾਪਤ ਕਰਕੇ, ਉਸ ਨੇ ਇਕ ਬਿਰਛ ਪਾਈ ਵਿਚ ਸੁੱਟਿਆ ਅਤੇ ਪਾਈ ਮਿੱਠਾ ਹੋ ਗਿਆ (15:24, 25)। ਪਰਮੇਸ਼ੁਰ ਨੇ ਫਿਰ ਉਹ ਸਰਤਾਂ ਦੱਸੀਆਂ ਜਿਨ੍ਹਾਂ ਦੇ ਆਧਾਰ ਤੇ ਉਹ ਉਨ੍ਹਾਂ ਨਾਲ ਇਕ ਨੇਮ ਬੰਨੇਗਾ (15:25, 26)। ਇਹ

ਅਧਿਆਇ ਇਹ ਦੱਸਣ ਦੁਆਰਾ ਖਤਮ ਹੁੰਦਾ ਹੈ ਕਿ ਇਸਰਾਏਲ ਏਲਿਮ ਨਾਂ ਦੀ ਥਾਂ ਵਿਚ ਚਲਾ ਗਿਆ ਜਿੱਥੇ ਬਹੁਤ ਸਾਰਾ ਪਾਣੀ ਅਤੇ ਭੋਜਨ ਸੀ (15:27)।

## ਇਸਰਾਏਲੀਆਂ ਦਾ ਅਨੰਦ ਮਨਾਉਣਾ (15:1-21)

**ਮੂਸਾ ਅਤੇ ਇਸਰਾਏਲੀਆਂ ਦਾ ਅਨੰਦ ਮਨਾਉਣਾ (15:1-19)**

ਮੂਸਾ ਅਤੇ ਇਸਰਾਏਲੀਆਂ ਨੇ ਜੋ ਗੀਤ ਗਾਇਆ ਉਹ ਸਮੁੰਦਰ ਵਿਚ ਚਮਤਕਾਰ ਦਾ ਇਕ ਕਾਵਿਕ ਵਿਰਤਾਂਤ ਪ੍ਰਦਾਨ ਕਰਦਾ ਹੈ, ਇਸ ਦੇ ਅੰਦਰ ਦੇ ਵਾਰਤਕ ਵਿਰਤਾਂਤ ਹਨ (14:13-31; 15:19)। ਕਵਿਤਾ, ਜਿਸ ਨੂੰ ਯਹੂਦੀ ਧਰਮ ਵਿਚ ਸ਼ਿਰਤ ਹਾ-ਯਮ, "ਸਮੁੰਦਰ ਦਾ ਗੀਤ" ਦੇ ਰੂਪ ਵਿਚ ਜਾਣਿਆ ਜਾਂਦਾ ਸੀ ਜਿਸ ਨੂੰ "ਯਹੂਦੀ ਇਬਾਦਤ ਵਿਚ ਕਾਢੀ ਸਮੇਂ ਪਹਿਲਾਂ ਹੀ ਇਕ ਖਾਸ ਸਥਾਨ ਪ੍ਰਾਪਤ ਸੀ" ਆਖਰਕਾਰ ਉਸ ਨੂੰ ਯਹੂਦੀ ਇਬਾਦਤਖਾਨਿਆਂ ਦੀਆਂ "ਨਿਸ਼ਚਤ, ਰੇਜਾਨਾ" ਦੀ ਸਵੇਰ ਦੀ ਬੰਦਰੀ" ਵਿਚ ਸ਼ਾਮਲ ਕੀਤਾ ਜਾ ਰਿਹਾ ਸੀ।<sup>1</sup> ਗੀਤ ਦੀ ਭਾਸ਼ਾ ਵਿਚ ਪ੍ਰਾਚੀਨ ਗੁਣਾਂ ਨੇ ਵਿਦਵਾਨਾਂ ਨੂੰ ਇਹ ਮੰਣ ਦੇ ਲਈ ਮਜ਼ਬੂਰ ਕਰ ਦਿੱਤਾ ਕਿ ਇਹ ਗੀਤ "ਸ਼ਾਇਦ ਇਬਰਾਨੀ ਬਾਈਬਲ ਵਿਚ ਕਵਿਤਾ ਦੀ ਸਭ ਤੋਂ ਪੁਰਾਣੀ ਰਚਨਾ ਹੈ।"<sup>2</sup> ਪਰ, ਇਸ ਦੇ ਪ੍ਰਾਚੀਨ ਰੂਪ ਜ਼ਰੂਰੀ ਤੌਰ 'ਤੇ ਇਹ ਸਾਬਤ ਨਹੀਂ ਕਰਦੇ ਕਿ ਇਹ ਕਵਿਤਾ ਉਸ ਵਿਰਤਾਂਤ ਨਾਲੋਂ ਪਹਿਲਾਂ ਲਿਖੀ ਗਈ ਸੀ ਜਿਸ ਦੇ ਵਿਚ ਇਹ ਮਿਲਦੀ ਹੈ ਕਿਉਂਕਿ ਇਹ ਕਾਵਿ-ਰਚਨਾ ਅਕਸਰ ਪ੍ਰਾਚੀਨ ਸੈਲੀ ਅਤੇ ਭਾਸ਼ਾ ਦੀ ਵਰਤੋਂ ਕਰਦੀ ਹੈ।

ਕਵਿਤਾ ਦੀ ਸੰਰਚਨਾ - ਇਸ ਤੱਥ ਦੇ ਨਾਲ ਕਿ "ਮੂਸਾ ਅਤੇ ਇਸਰਾਏਲ ਦੇ ਪੁੱਤਰਾਂ" ਨੇ ਇਹ ਗੀਤ ਗਾਇਆ ਸੀ - ਤੋਂ ਇਹ ਸਿੱਟਾ ਨਿੱਕਲਦਾ ਹੈ ਕਿ ਗੀਤ ਵਾਰੀ-ਵਾਰੀ ਗਾਇਆ ਗਿਆ ਸੀ, ਦੇ ਸਮੂਹਾਂ ਨੇ ਸ਼ਬਦਾਂ ਨੂੰ ਇਕ ਦੂਜੇ ਦੇ ਲਈ ਵਾਰੀ-ਵਾਰੀ ਗਾਇਆ ਸੀ। ਫਿਰ ਵੀ, ਗੀਤ ਨੂੰ ਵਾਰੀ-ਵਾਰੀ ਗਾਉਣ ਦੇ ਪ੍ਰਬੰਧ ਤੇ ਕੋਈ ਸਹਿਮਤੀ ਨਹੀਂ ਹੈ।<sup>3</sup> ਸਾਰੇ ਇਸ ਗੱਲ ਨਾਲ ਸਹਿਮਤ ਹਨ ਕਿ ਇਹ ਗੀਤ ਉਸ ਧੰਨਵਾਦ ਨੂੰ ਪਰਗਟ ਕਰਦਾ ਹੈ ਜੋ ਇਸਰਾਏਲ ਨੇ ਉਨ੍ਹਾਂ ਦੇ ਛੁਟਕਾਰੇ ਦੇ ਸਮੇਂ ਮਹਿਸੂਸ ਕੀਤਾ ਹੋਵੇਗਾ। ਨਾਹੁਮ ਐਮ. ਸਰਨਾ ਨੇ ਅਖਿਆ ਸੀ ਕਿ ਇਹ ਗੀਤ "ਪਰਮੇਸ਼ੁਰ ਨੂੰ ਧੰਨਵਾਦ ਦੀ ਇਕ ਕਵਿਤਾ, ਪਰਮੇਸ਼ੁਰ ਨੂੰ ਧੰਨਵਾਦ ਪਰਗਟ ਕਰਨ ਦਾ ਬਾਈਬਲ ਅਧਾਰਿਤ ਤਰੀਕਾ ਹੈ। ਇਹ ਇਕ ਮਹਾਂਕਾਵਿ ਵਿਰਤਾਂਤ ਨਹੀਂ ਹੈ ਪਰ ਇਕ ਸੁਭਾਵਕ ਵਿਰਤਾਂਤ ਹੈ, ਲੋਕਾਂ ਵੱਲੋਂ ਉਨ੍ਹਾਂ ਦੇ ਜਜਬਾਤ ਦਾ ਪਰਗਟਾਵਾ ਹੈ ਜਿਨ੍ਹਾਂ ਨੇ ਕੁਝ ਦੀਆਂ ਵੱਡੀਆਂ ਘਟਨਾਵਾਂ ਦਾ ਅਨੁਭਵ ਕੀਤਾ ਸੀ।"<sup>4</sup> ਉੱਚ ਆਦਰ ਦਾ ਸੂਚਕ ਜਿਸ ਦੇ ਨਾਲ ਵਿਦਵਾਨ ਕਵਿਤਾ ਨੂੰ ਵੇਖਦੇ ਹਨ ਉਹ ਐਸ. ਆਰ. ਡਰਾਈਵਰ ਦੀ ਸ਼ਰਧਾਂਜਲੀ ਹੈ: "ਜਿੱਤ ਦਾ ਗੀਤ [15:1-18] ਇਬਰਾਨੀ ਕਾਵਿ-ਰਚਨਾ ਦੇ ਸਭ ਤੋਂ ਵਧੀਆਂ ਉਤਪਾਦਾਂ ਵਿੱਚੋਂ ਇਕ ਹੈ, ਕਾਵਿਕ ਅੱਗ ਅਤੇ ਆਤਮਾ ਦੇ ਲਈ ਸ਼ਾਨਦਾਰ ਹੈ, ਖੂਬਸੂਰਤ ਵਰਣਨ, ਰੋਚਕ ਕਲਪਨਾ, ਤੇਜ਼ ਲਹਿਰ, ਪ੍ਰਭਾਵਸ਼ਾਲੀ ਸਮਾਨਤਾ ਅਤੇ ਚਮਕਦਾਰ, ਸੁਰੀਲਾ ... ਬੋਲਚਾਲ ਹੈ।"<sup>5</sup>

ਇਸ ਬੰਦ ਨੂੰ ਸਮਝਣ ਦੇ ਲਈ ਯਾਦ ਰੱਖਣ ਵਾਲੀ ਸਭ ਤੋਂ ਮਹੱਤਵਪੂਰਣ ਗੱਲ ਇਹ ਹੈ ਕਿ, ਪਿਛਲੇ ਅਧਿਆਵਾਂ ਦੇ ਉਲਟ, ਇਹ ਆਇਤਾਂ ਕਵਿਤਾ ਦੇ ਰੂਪ ਵਿਚ ਲਿਖੀਆਂ ਗਈਆਂ ਹਨ ਅਤੇ ਇਨ੍ਹਾਂ ਦੀ ਕਵਿਤਾ ਦੇ ਰੂਪ ਵਿਚ ਵਿਆਖਿਆ ਕਰਨ ਦੀ ਲੋੜ ਹੈ। ਬੰਦ ਦੇ ਕਾਵਿਕ ਸੁਭਾਅ ਦਾ ਅਰਥ, ਇਕ ਗੱਲ ਦੇ ਲਈ, ਇਹ ਹੈ ਕਿ ਬੰਦ ਵਿਚ ਉਸ ਨਾਲੋਂ ਜ਼ਿਆਦਾ ਅਲੰਕਾਰ ਹਨ ਜੋ ਆਮ ਤੌਰ 'ਤੇ ਵਾਰਤਕ ਵਿਚ ਹੁੰਦੇ ਹਨ।

ਇਸ ਤੋਂ ਇਲਾਵਾ, ਲਿਖਤ ਦੀ ਸੰਰਚਨਾ ਨੂੰ ਬੜੇ ਧਿਆਨ ਨਾਲ ਸਮਝਿਆ ਜਾਣਾ ਚਾਹੀਦਾ ਹੈ। ਗੀਤ ਨੂੰ ਦੋ ਪੁਊੜੀਆਂ ਵਿਚ ਵੰਡਿਆ ਜਾ ਸਕਦਾ ਹੈ।<sup>6</sup> ਪਹਿਲਾ ਭਾਗ (15:1-12) ਪਰਮੇਸ਼ੁਰ

ਦਾ ਉਸ ਦੇ ਲਈ ਧੰਨਵਾਦ ਕਰਨਾ ਜੋ ਉਹ ਹੈ ਅਤੇ ਉਸ ਦੇ ਲਈ ਉਸ ਦਾ ਧੰਨਵਾਦ ਕਰਨਾ ਜੋ ਉਸ ਨੇ ਇਸਰਾਏਲ ਦੇ ਲਈ ਕੀਤਾ ਸੀ ਵਿਚਕਾਰ ਵਾਰੀ-ਵਾਰੀ ਆਉਂਦਾ ਹੈ:

**ਜਾਣ-ਪਛਾਣ (15:1):** ਯਹੋਵਾਹ ਅੱਤੇ ਉੱਚਾ ਕੀਤਾ ਗਿਆ ਕਿਉਂਕਿ ਉਸ ਨੇ ਪੋੜੇ ਅਤੇ ਉਸ ਦੇ ਅਸਵਾਰ ਨੂੰ ਸਮੁੰਦਰ ਵਿੱਚ ਸੁੱਟ ਦਿੱਤਾ ਹੈ।

ਉਸ ਦੇ ਲਈ ਯਹੋਵਾਹ ਦਾ ਧੰਨਵਾਦ ਜੋ ਉਹ ਹੈ (15:2, 3): ਉਹ ਮੇਰਾ ਬਲ, ਭਜਨ ਅਤੇ ਛੁਟਕਾਰਾ ਹੈ। ਉਹ ਮੇਰਾ ਪਰਮੇਸ਼ੁਰ ਅਤੇ ਇਕ ਜੋਧ ਪੁਰਸ਼ ਹੈ।

ਉਸ ਦੇ ਲਈ ਪਰਮੇਸ਼ੁਰ ਦਾ ਧੰਨਵਾਦ ਜੋ ਉਸ ਨੇ ਕੀਤਾ ਹੈ (15:4, 5): ਉਸ ਨੇ ਫਿਰਉਣ ਦੇ ਰਥ ਅਤੇ ਉਸ ਦੀ ਫੌਜ ਸਮੁੰਦਰ ਵਿੱਚ ਸੁੱਟ ਦਿੱਤੀ।

ਉਸ ਦੇ ਲਈ ਯਹੋਵਾਹ ਦਾ ਧੰਨਵਾਦ ਜੋ ਉਹ ਹੈ (15:6, 7): ਉਹ ਸ਼ਕਤੀ ਵਿੱਚ ਤੇਜਵਾਨ ਹੈ, ਆਪਣੇ ਵੈਰੀਆਂ ਨੂੰ ਚਿਕਨਾ ਚੂਰ ਕਰ ਸੁੱਟਦਾ ਹੈ।

ਉਸ ਦੇ ਲਈ ਯਹੋਵਾਹ ਦਾ ਧੰਨਵਾਦ ਜੋ ਉਸ ਨੇ ਕੀਤਾ ਹੈ (15:8-10): ਉਸ ਨੇ ਫਿਰਉਣ ਦੀ ਫੌਜ ਨੂੰ ਹਰਾਉਣ ਦੇ ਲਈ ਪਾਈਆਂ ਅਤੇ ਹਵਾ ਨੂੰ ਇਸਤੇਮਾਲ ਕੀਤਾ ਹੈ।

ਉਸ ਦੇ ਲਈ ਯਹੋਵਾਹ ਦਾ ਧੰਨਵਾਦ ਜੋ ਉਹ ਹੈ (15:11): ਉਹ ਸਾਰੇ ਦੇਵਤਿਆਂ ਨਾਲੋਂ ਵੱਡਾ ਹੈ, ਪਵਿੱਤ੍ਰਤਾਈ ਵਿੱਚ ਪਰਤਾਪ ਵਾਲਾ, ਅਚਰਜ ਕੰਮਾਂ ਵਾਲਾ।

ਉਸ ਦੇ ਲਈ ਯਹੋਵਾਹ ਦਾ ਧੰਨਵਾਦ ਜੋ ਉਸ ਨੇ ਕੀਤਾ ਹੈ (15:12): ਉਸ ਨੇ ਪਰਤੀ ਨੂੰ ਉਸ ਦੇ ਵੈਰੀਆਂ ਨੂੰ ਨਿਗਲਣ ਦਿੱਤਾ ਅਤੇ ਉਹ ਆਪਣੀ ਪਰਜਾ ਨੂੰ ਪਵਿੱਤ੍ਰ ਨਿਵਾਸ ਵਿੱਚ ਲੈ ਕੇ ਆਇਆ ਹੈ।

ਦੂਜੀ ਪਉੜੀ (15:13-18) ਉਨ੍ਹਾਂ ਨਤੀਜਿਆਂ ਤੇ ਜ਼ੋਰ ਦਿੰਦਾ ਹੈ ਜੋ ਯਹੋਵਾਹ ਨੇ ਕੀਤਾ ਹੈ:

**ਇਸਰਾਏਲ ਲਈ ਨਤੀਜੇ (15:13):** ਉਹ ਪਰਮੇਸ਼ੁਰ ਦੇ ਪਵਿੱਤ੍ਰ ਨਿਵਾਸ ਦੇ ਰਾਹ ਪਾਏ ਜਾਣਗੇ।

**ਕੰਮਾਂ ਲਈ ਨਤੀਜੇ (15:14-16):** ਢਲਿਸਤੀਨ, ਅਦੋਮ, ਮੋਅਬ ਅਤੇ ਕਨਾਨ ਦੇ ਵਾਸੀ ਕੰਬ ਜਾਣਗੇ।

**ਇਸਰਾਏਲ ਲਈ ਨਤੀਜੇ (15:17):** ਉਹ ਉਸ ਥਾਂ ਵਿੱਚ ਲਗਾਏ ਜਾਣਗੇ ਜੋ ਪਰਮੇਸ਼ੁਰ ਨੇ ਉਨ੍ਹਾਂ ਦੇ ਲਈ ਚੁਣਿਆ ਹੈ।

**ਸਿੱਟਾ (15:18):** ਯਹੋਵਾਹ ਦੀ ਉਸਤਤ ਸਦਾ ਤੀਕ ਹੁੰਦੇ ਰਹੇ!

ਕਵਿਤਾ ਇਕ ਪ੍ਰਭਾਵਸ਼ਾਲੀ, ਸਾਹਿਤਕ ਕਲਾ ਦੀ ਸੰਯੁਕਤ ਰਚਨਾ ਹੈ। ਇਸ ਲਈ, ਸਾਡੇ ਕੋਲ ਇਹ ਸੋਚਣ ਦਾ ਕਾਰਣ ਨਹੀਂ ਹੈ, ਜਿਵੇਂ ਕੁਝ ਵਿਦਵਾਨਾਂ ਨੇ ਸੁਝਾਅ ਦਿੱਤਾ ਹੈ, ਕਿ ਇਹ ਉਨ੍ਹਾਂ ਕਵਿਤਾਵਾਂ ਦਾ ਇਕ ਸੁਮੇਲ ਹੈ ਜੋ ਕੂਚ ਤੋਂ ਕਾਢੀ ਸਮੇਂ ਬਾਅਦ ਲਿਖੀਆਂ ਗਈਆਂ ਸਨ।<sup>7</sup>

'ਤਦ ਮੁਸਾ ਅਤੇ ਇਸਰਾਏਲੀਆਂ ਨੇ ਯਹੋਵਾਹ ਲਈ ਗੀਤ ਗਾਉਂਦੇ ਹੋਇਆਂ ਆਖਿਆ ...।

**ਆਇਤ 1.** ਇਹ ਅਧਿਆਇ ਪਰਮੇਸ਼ੁਰ ਦੇ ਛੁਟਕਾਰੇ ਦੇ ਲਈ ਮੰਚ ਤਿਆਰ ਕਰਨ ਦੁਆਰਾ ਸੁਰੂ ਹੁੰਦਾ ਹੈ। ਲਿਖਤ ਪਾਠਕ ਨੂੰ ਘਟਨਾ ਦੇ ਬਾਰੇ ਮੂਲ ਤੱਥਾਂ ਦੀ ਜਾਣਕਾਰੀ ਦਿੰਦੀ ਹੈ। (1) ਇਹ ਕਦੋਂ ਵਾਪਰੀ ਸੀ? ਤਦ, ਅਰਥਾਤ, ਅਧਿਆਇ 14 ਵਿਚ ਦਰਜ ਸਮੁੰਦਰ ਦੇ ਵਿੱਚੋਂ ਦੀ ਛੁਟਕਾਰੇ ਤੋਂ ਬਾਅਦ। (2) ਕਿਨ੍ਹਾਂ ਨੇ ਗਿੱਸਾ ਗਿਆ? ਮੁਸਾ ਅਤੇ ਇਸਰਾਏਲੀਆਂ ਨੇ। ਬਾਅਦ ਵਿਚ, ਮਿਰਯਮ ਅਤੇ ਸਾਰੀਆਂ ਇਸਤ੍ਰੀਆਂ ਦੇ ਜਸ਼ਨ ਮਨਾਉਣ ਬਾਰੇ ਵੀ ਦੱਸਿਆ ਗਿਆ ਹੈ (15:20, 21)। (3) ਉਨ੍ਹਾਂ ਨੇ ਕੀ ਕੀਤਾ? ਉਨ੍ਹਾਂ ਨੇ ਏਹ ਗੀਤ ਗਾਇਆ, 15:1-18 ਵਿਚ ਜੋ ਸਬਦ ਹਨ। (4) ਇਸ ਜਸ਼ਨ ਵਿਚ ਕਿਸ ਨੂੰ ਆਦਰ ਮਿਲਿਆ? ਯਹੋਵਾਹ ਨੂੰ, ਜਿਸ ਦੇ ਲਈ ਉਨ੍ਹਾਂ ਨੇ ਗੀਤ ਗਾਇਆ ਸੀ।

ਨਾਹੁਮ ਐਮ. ਸਰਨਾ ਨੇ ਦੱਸਿਆ ਕਿ ਗੀਤ ਵਿਚ ਇਕ ਵਾਰਤਕ ਜਾਣ-ਪਛਾਣ ਹੈ ਅਤੇ "ਇਕ ਹਰ ਵਾਰਤਕ ਕਥਨ ਨਾਲ ਖਤਮ ਹੁੰਦਾ ਹੈ ਜੋ ਜਿੱਤ ਦਾ ਖੁਲਾਸਾ ਕਰਦਾ ਹੈ" (15:19)। ਇਸ ਤਰ੍ਹਾਂ ਇਹ ਇਸ ਸੈਲੀ, ਜਾਂ ਸਾਹਿਤ ਦੀ ਕਿਸਮ ਦਾ ਪਹਿਲਾ ਬਾਈਬਲ ਅਧਾਰਿਤ ਉਦਾਹਰਣ ਦਿੰਦਾ ਹੈ - "ਪ੍ਰਸੰਸਾਤਮਕ ਗੀਤ ਜੋ ਜਿੱਤ ਦੀ ਪ੍ਰਸੰਸਾ ਕਰਦਾ ਹੈ ਨਾਲ ਵਾਰਤਕ ਵਰਣਨ ਦਾ ਸੁਮੇਲਾ।" ਇਕ ਹੋਰ ਉਦਾਹਰਣ ਦਬੋਰਾਹ ਦੇ ਗੀਤ ਦੁਆਰਾ ਦਿੱਤਾ ਗਿਆ ਹੈ (ਨਿਆਈਆਂ 4; 5);<sup>8</sup>

ਮੂਸਾ ਦਾ ਗੀਤ ਇਸ ਤੱਥ ਤੇ ਜ਼ੋਰ ਦਿੰਦਾ ਹੈ ਕਿ ਆਮ ਤੌਰ ਤੇ ਬੰਦਰੀ ਅਤੇ ਵਿਸ਼ੇਸ਼ ਕਰਕੇ ਗੀਤ ਵਿਚ ਧੰਨਵਾਦ, ਬਚਾਏ ਜਾਣ ਦੇ ਪ੍ਰਤੀ ਹਮੇਸ਼ਾ ਇਕ ਉਚਿਤ ਜਵਾਬ ਹੁੰਦਾ ਹੈ। ਇਹ ਪੁਰਾਣੇ ਅਤੇ ਨਵੇਂ ਨੇਮ ਦੇਹਾਂ ਵਿਚ ਹੋਰ ਬੰਦਾਂ ਵਿਚ ਵੇਖਿਆ ਗਿਆ ਹੈ (ਜ਼ਬੂਰ 98:1-5; 149:1-4; ਰਸੂਲਾਂ ਦੇ ਕਰਤੱਬ 16:25; ਰੋਮੀਆਂ 15:9; ਅਫਸੀਆਂ 5:18-20; ਕੁਲੱਸੀਆਂ 3:16; ਇਬਰਾਨੀਆਂ 13:15; ਪਰਕਾਸ ਦੀ ਪੇਖੀ 15:3)।

### ਪਹਿਲਾ ਭਾਗ (15:1-12)

'ਮੈਂ ਯਹੋਵਾਹ ਲਈ ਗਾਵਾਂਗਾ' ਕਿਉਂ ਕਿ ਉਹ ਅੱਤ ਉੱਚਾ ਹੋਇਆ ਹੈ; ਉਸ ਨੇ ਘੋੜੇ ਅਤੇ ਉਸ ਦੇ ਅਸਵਾਰ ਨੂੰ ਸਮੁੰਦਰ ਵਿੱਚ ਸੁੱਟ ਦਿੱਤਾ ਹੈ। <sup>9</sup>ਯਹੋਵਾਹ ਮੇਰਾ ਬਲ ਅਤੇ ਮੇਰਾ ਭਜਨ ਹੈ, ਉਹ ਮੇਰਾ ਛੁਟਕਾਰਾ ਹੋਇਆ ਹੈ, ਉਹ ਮੇਰਾ ਪਰਮੇਸ਼ੁਰ ਹੈ ਤੇ ਮੈਂ ਉਸ ਦੀ ਸੋਭਾ ਕਰਾਂਗਾ, ਉਹ ਮੇਰੇ ਪਿਤਾ ਦਾ ਪਰਮੇਸ਼ੁਰ ਹੈ ਤੇ ਮੈਂ ਉਸ ਦੀ ਵਡਿਆਈ ਕਰਾਂਗਾ। <sup>10</sup>ਯਹੋਵਾਹ ਜੋਧਾ ਪੁਰਸ਼ ਹੈ, ਯਹੋਵਾਹ ਉਸ ਦਾ ਨਾਮ ਹੈ। "ਫਿਰਉਣ ਦੇ ਰਥ ਅਤੇ ਉਸ ਦੀ ਫੈਜ ਉਸ ਨੇ ਸਮੁੰਦਰ ਵਿੱਚ ਸੁੱਟ ਦਿੱਤੀ, ਉਸ ਦੇ ਚੁਗਾਵੇਂ ਅਫਸਰ ਲਾਲ ਸਮੁੰਦਰ ਵਿੱਚ ਗਰਕ ਹੋ ਗਏ।" <sup>11</sup>ਭੁੰਧਿਆਈ ਨੇ ਉਨ੍ਹਾਂ ਨੂੰ ਢੱਕ ਲਿਆ, ਉਹ ਪੱਥਰ ਵਾਂਝੂ ਤਹਿ ਵਿੱਚ ਚਲੇ ਗਏ। <sup>12</sup>ਹੋ ਯਹੋਵਾਹ ਤੇਰਾ ਸੱਜਾ ਹੱਥ ਸ਼ਕਤੀ ਵਿੱਚ ਤੇਜਵਾਨ ਹੈ, ਹੋ ਯਹੋਵਾਹ ਤੇਰਾ ਸੱਜਾ ਹੱਥ ਵੈਰੀ ਨੂੰ ਚਿਕਨਾ ਚੂਰ ਕਰ ਸੁੱਟਦਾ ਹੈ। <sup>13</sup>ਤੂੰ ਆਪਣੀ ਵੱਡੀ ਉੱਤਮਤਾਈ ਨਾਲ ਆਪਣੇ ਵਿਰੋਧੀਆਂ ਨੂੰ ਢਾ ਲੈਂਦਾ ਹੈ। <sup>14</sup>ਤੂੰ ਆਪਣਾ ਕਰੋਧ ਪੱਲਦਾ ਹੈ ਜਿਹੜਾ ਉਨ੍ਹਾਂ ਨੂੰ ਭੱਠੇ ਵਾਂਝੂ ਭੱਖ ਲੈਂਦਾ ਹੈ। <sup>15</sup>ਤੇਰੀਆਂ ਨਾਸਾਂ ਦੀ ਸੂਕਤ ਨਾਲ ਪਾਣੀ ਜਮਾ ਹੋ ਗਏ, ਮੈਜਾਂ ਢੇਰ ਵਾਂਝੂ ਖਲੋ ਗਈਆਂ, ਫੁੰਘਿਆਈਆਂ ਸਮੁੰਦਰ ਦੇ ਵਿਚਕਾਰ ਜੰਮ ਗਈਆਂ। <sup>16</sup>ਵੈਰੀ ਨੇ ਆਖਿਆ, "ਮੈਂ ਪਿੱਛਾ ਕਰਾਂਗਾ, ਮੈਂ ਜਾ ਲਵਾਂਗਾ, ਮੈਂ ਲੁੱਟ ਦਾ ਮਾਲ ਵੰਡਾਂਗਾ, ਮੈਂ ਉਨ੍ਹਾਂ ਨਾਲ ਮਨ ਆਈ ਕਰਾਂਗਾ, ਮੈਂ ਆਪਣੀ ਤਲਵਾਰ ਸੂਤਾਂਗਾ ਅਰ ਮੇਰਾ ਹੱਥ ਉਨ੍ਹਾਂ ਦਾ ਨਾਸ ਕਰੇਗਾ।" <sup>17</sup>ਤੈਂ ਆਪਣੀ ਹਵਾ ਨਾਲ ਫੂਕ ਮਾਰੀ, ਸਮੁੰਦਰ ਨੇ ਉਨ੍ਹਾਂ ਨੂੰ ਢੱਕ ਲਿਆ, ਉਹ ਸਿੱਕੇ ਵਾਂਝੂ ਮਹਾ ਜਲ ਵਿੱਚ ਫੁੱਥੇ

ਗਏ। "ਕੋਣ ਹੈ ਤੇਰੇ ਵਰਗਾ ਹੋ ਯਹੋਵਾਹ ਦੇਵਤਿਆਂ ਵਿੱਚ? ਕੋਣ ਹੈ ਤੇਰੇ ਵਰਗਾ ਪਿਵੰਡ੍ਹਤਾਈ ਵਿੱਚ ਪਰਤਾਪ ਵਾਲਾ, ਉਸਤਤ ਵਿੱਚ ਤੈ ਦਾਇਕ ਅਤੇ ਅਚਰਜ ਕੰਮਾਂ ਵਾਲਾ? <sup>12</sup>ਤੈ ਆਪਣਾ ਸੱਜਾ ਹੱਥ ਪਸਾਰਿਆ, ਤਾਂ ਧਰਤੀ ਉਨ੍ਹਾਂ ਨੂੰ ਨਿਗਲ ਗਈ।

**ਆਇਤ 1.** ਇਸ ਸਮੇਂ, ਗੀਤ ਦਾ ਵਿਸ਼ ਪੇਸ਼ ਕੀਤਾ ਗਿਆ ਹੈ: ਯਹੋਵਾਹ ਨੇ ਜੋ ਕੀਤਾ ਹੈ ਉਸ ਕਾਰਣ ਉਸ ਦਾ ਧੰਨਵਾਦ ਕਰਨਾ ਚਾਹੀਦਾ ਹੈ। ਉਸ ਨੂੰ ਅੱਤ ਉੱਚਾ ਕਿਰਾ ਗਿਆ ਹੈ ਕਿਉਂਕਿ ਉਸ ਨੇ ਘੋੜੇ ਅਤੇ ਉਸ ਦੇ ਅਸਵਾਰ ਨੂੰ ਸਮੁੰਦਰ ਵਿੱਚ ਸੁੱਟ ਦਿੱਤਾ ਹੈ। ਕਿਉਂਕਿ ਇਹ ਲਾਖਣਿਕ ਭਾਸ਼ਾ ਹੈ, ਪਾਠਕ ਨੂੰ ਸੁਨਿਸਚਿਤਤਾ ਦੀ ਉਮੀਦ ਨਹੀਂ ਕਰਨੀ ਚਾਹੀਦੀ। ਇਹ ਕਿ ਕਵਿਤਾ ਰਥਾਂ ਦੀ ਬਜਾਏ ਘੋੜੇ ਅਤੇ ਉਸ ਦੇ ਅਸਵਾਰ ਦੀ ਗੱਲ ਕਰਦੀ ਹੈ ਇਸ ਨੂੰ ਇਸ ਅਰਥ ਵਿੱਚ ਨਹੀਂ ਲਿਆ ਜਾਣਾ ਚਾਹੀਦਾ ਕਿ ਉੱਥੇ ਰਥ ਮੌਜੂਦ ਨਹੀਂ ਸਨ। ਦਰਅਸਲ, ਕਵਿਤਾ ਅੱਗੇ ਜਾ ਕੇ ਕਹਿੰਦੀ ਹੈ ਕਿ ਰੱਖ ਅਤੇ ਫੇਜ਼ ਦੇਵੇਂ ਗਰਕ ਹੋ ਗਏ (15:4) ਅਤੇ ਘਟਨਾ ਦਾ ਵਾਰਤਕ ਵਿਰਤਾਂਤ ਘੋੜਿਆਂ ਦੇ ਨਾਲ-ਨਾਲ ਰਥਾਂ ਦਾ ਵੀ ਜ਼ਿਕਰ ਕਰਦਾ ਹੈ (15:19)।

ਕਵਿਤਾ ਦਾ ਇਹ ਕਥਨ ਕਿ ਯਹੋਵਾਹ ਨੇ ਅਸਵਾਰਾਂ ਨੂੰ ਸਮੁੰਦਰ ਵਿੱਚ ਸੁੱਟ ਦਿੱਤਾ ਪਿਛਲੇ ਅਧਿਆਇ ਵਿੱਚ ਪਾਏ ਜਾਣ ਵਾਲੇ ਉਨ੍ਹਾਂ ਦੇ ਡੁੱਬਣ ਦੇ ਵਰਣਨ ਦਾ ਖੰਡਨ ਨਹੀਂ ਕਰਦਾ। ਮੂਸਾ ਨੇ ਕਿਉਂ ਆਖਿਅ ਕਿ ਪਰਮੇਸ਼ੁਰ ਨੇ ਘੋੜੇ ਅਤੇ ਉਸ ਦੇ ਅਸਵਾਰ ਨੂੰ "ਸੁੱਟ ਦਿੱਤਾ" ਜੇਕਰ ਪਰਮੇਸ਼ੁਰ ਨੇ ਸਮੁੰਦਰ ਦੇ ਪਾਈਆਂ ਨੂੰ ਉਨ੍ਹਾਂ ਦੀ ਥਾਂ ਤੇ ਮੇੜਨ ਦੁਆਰਾ ਸੱਚਮੁੱਚ ਰਥਾਂ ਨੂੰ ਡੁੱਬੇ ਦਿੱਤਾ ਸੀ? ਇਸ ਦਾ ਜਵਾਬ ਇਹ ਹੈ ਕਿ ਮੂਸਾ ਕਾਵਿਆਤਮਕ ਤੌਰ ਤੇ ਗੱਲ ਕਰ ਰਿਹਾ ਸੀ। "ਘੋੜੇ ਅਤੇ ਅਸਵਾਰ" ਅਤੇ "ਸੁੱਟਣਾ" ਉਨ੍ਹਾਂ ਭਾਵਨਾਵਾਂ ਨੂੰ ਪਰਗਟ ਕਰਨ ਦੇ ਜ਼ਿਆਦਾ ਸਪੱਸ਼ਟ, ਅਸਰਦਾਰ ਤਰੀਕੇ ਹਨ ਜੋ ਇਸਰਾਏਲੀਆਂ ਨੂੰ ਦਿੱਤੇ ਗਏ ਪਰਮੇਸ਼ੁਰ ਦੇ ਡੁਟਕਾਰੇ ਦੇ ਤੱਥਾਂ ਨਾਲ ਜੁੜੀਆਂ ਹਨ। ਲਿਖਤ ਸਮੁੰਦਰ ਵਿੱਚ ਮਿਸਰੀਆਂ ਦੇ ਨਾਲ ਬਾਰੇ ਇਸ ਅਧਿਆਇ ਵਿੱਚ ਵੱਖ-ਵੱਖ ਤਰੀਕਿਆਂ ਨਾਲ ਗੱਲ ਕਰਦੀ ਹੈ:

ਯਹੋਵਾਹ ਨੇ ਘੋੜੇ ਅਤੇ ਉਸ ਦੇ ਅਸਵਾਰ ਨੂੰ ਸਮੁੰਦਰ ਵਿੱਚ ਸੁੱਟ ਦਿੱਤਾ (15:1)।

ਯਹੋਵਾਹ ਨੇ ਫਿਰਉਣ ਦੇ ਰਥ ਅਤੇ ਉਸ ਦੀ ਫੇਜ਼ ਸਮੁੰਦਰ ਵਿੱਚ ਸੁੱਟ ਦਿੱਤੀ ਅਤੇ ਉਸ ਦੇ ਅਫਸਰ ਗਰਕ ਹੋ ਗਏ (15:4)।

ਯਹੋਵਾਹ ਨੇ ਹਵਾ ਨਾਲ ਫੂਕ ਮਾਰੀ, ਸਮੁੰਦਰ ਨੇ ਉਨ੍ਹਾਂ ਨੂੰ ਢੱਕ ਲਿਆ ਅਤੇ ਉਹ ਫੁੱਬ ਗਏ (15:10)।

ਯਹੋਵਾਹ ਨੇ ਆਪਣਾ ਸੱਜਾ ਹੱਥ ਪਸਾਰਿਆ ਤਾਂ ਧਰਤੀ ਉਨ੍ਹਾਂ ਨੂੰ ਨਿਗਲ ਗਈ (15:12)।

ਇਸਰਾਏਲੀ ਚਾਰੇ ਆਇਤਾਂ ਇੱਕੇ ਘਟਨਾ ਬਾਰੇ ਗਾ ਰਹੇ ਸਨ; ਕਾਵਿ-ਰਚਨਾ ਦੀ ਲਾਖਣਿਕ ਭਾਸ਼ਾ ਦੀ ਵਰਤੋਂ ਨੇ ਉਨ੍ਹਾਂ ਨੂੰ ਉਸ ਘਟਨਾ ਦੇ ਬਾਰੇ ਚਾਰ ਵੱਖ-ਵੱਖ ਤਰੀਕਿਆਂ ਨਾਲ ਬੋਲਾ ਦਿੱਤਾ।

**ਆਇਤਾਂ 2, 3.** ਇਹ ਆਇਤਾਂ ਉਸ ਲਈ ਯਹੋਵਾਹ ਦਾ ਧੰਨਵਾਦ ਕਰਦੀਆਂ ਹਨ ਜੋ ਉਹ ਹੈ। ਕਵੀ ਨੇ ਯਹੋਵਾਹ ਦੇ ਵਿਅਕਤਿਤਵ ਦੇ ਆਪਣੇ ਵਰਣਨ ਦੀ ਪਹਿਲੀ ਕਿਸਤ ਪੇਸ਼ ਕੀਤੀ। ਹਰ ਵਰਣਨ ਜੋ ਇੱਥੇ ਦਿੱਤਾ ਗਿਆ ਹੈ ਪਾਠਕ ਨੂੰ ਪਰਮੇਸ਼ੁਰ ਦੇ ਬਾਰੇ ਕੋਈ ਨਾ ਕੋਈ ਸਮਝ ਪ੍ਰਦਾਨ ਕਰਦਾ ਹੈ। ਵਿਸ਼ਵਾਸੀ ਦਾ ਬਲ ਹੋਣ ਦੇ ਨਾਤੇ, ਯਹੋਵਾਹ ਆਪਣੇ ਲੋਕਾਂ ਦੀ ਰੱਖਿਆ ਕਰਨ ਵਾਲਾ ਅਤੇ ਆਪਣੇ ਲੋਕਾਂ ਦੇ ਲਈ ਸ਼ਕਤੀ ਦਾ ਸੋਤ ਹੈ। ਵਿਸ਼ਵਾਸੀ ਦਾ ਭਜਨ ਹੋਣ ਦੇ ਨਾਤੇ, ਯਹੋਵਾਹ ਬੰਦਰੀ ਦਾ ਸੋਤ (ਉਹ ਜਿਹੜਾ ਆਪਣੀ ਪਰਜਾ ਦੇ ਲਈ ਗਾਉਣ ਨੂੰ ਸੰਭਵ ਬਣਾਉਂਦਾ ਹੈ) ਅਤੇ

ਬੰਦਰੀ ਦਾ ਉਦੇਸ਼ (ਉਹ ਜਿਹੜਾ ਧੰਨਵਾਦ (ਉਸਤਤ) ਪ੍ਰਾਪਤ ਕਰਦਾ ਹੈ ਜੋ ਉਸ ਦੇ ਲੋਕ ਉਸ ਨੂੰ ਦਿੰਦੇ ਹਨ) ਹੈ।

ਇਸ ਤੋਂ ਇਲਾਵਾ, ਕਵੀ ਨੇ ਪਰਮੇਸ਼ੁਰ ਦਾ ਵਿਸ਼ਵਾਸੀ ਦੇ ਛੁਟਕਾਰੇ ਵਜੋਂ ਵਰਣਨ ਕੀਤਾ, ਇਸ ਵਿਚ ਕੋਈ ਸੱਕ ਨਹੀਂ ਹੈ ਕਿ ਉਹ ਇਸਰਾਏਲ ਦੀ ਉਸ ਮੁਕਤੀ ਦਾ ਹਵਾਲਾ ਦੇ ਰਿਹਾ ਹੈ ਜਿਸ ਦਾ ਉਨ੍ਹਾਂ ਨੇ ਮਿਸਰ ਵਿੱਚੋਂ ਉਨ੍ਹਾਂ ਦੀ ਅਜਾਦੀ ਨੂੰ ਪ੍ਰਾਪਤ ਕਰਕੇ ਅਨੁਭਵ ਕੀਤਾ ਸੀ। ਉਸ ਨੇ ਯਹੋਵਾਹ ਦੇ ਉਸ ਦਾ ਪਰਮੇਸ਼ੁਰ ਹੋਣ ਦਾ ਦਾਅਵਾ ਕੀਤਾ ਸੀ, ਜਿਵੇਂ ਕਿ ਉਹ ਉਸ ਦੇ ਪਿਤਾ ਦਾ ਪਰਮੇਸ਼ੁਰ ਹੈ ਸੀ (ਵੇਖੋ 3:6; 18:4)। ਇਸ ਦਾ ਅਰਥ ਇਹ ਹੈ ਕਿ ਕਵੀ ਅਤੇ ਇਸਰਾਏਲੀਆਂ ਦਾ ਪਰਮੇਸ਼ੁਰ ਨਾਲ ਇਕ ਵਿਅਕਤੀਗਤ ਰਿਸ਼ਤਾ ਸੀ ਅਤੇ ਦੋਵੇਂ ਉਸ ਦੀ ਬੰਦਰੀ ਕਰਨ ਦੇ ਲਈ ਆਪਣੇ ਆਪ ਨੂੰ ਖੁਸ਼ ਕਿਸਮਤ ਸਮਝਦੇ ਸਨ।

**ਸਾਇਦ ਇਨ੍ਹਾਂ ਆਇਤਾਂ** ਵਿਚ ਸਭ ਤੋਂ ਪੇਚੀਦਾ ਵਰਣਨ ਇਹ ਹੈ ਕਿ ਯਹੋਵਾਹ ਜੋਧ ਪੁਰਸ਼ - ਜਾਂ, ਜ਼ਿਆਦਾ ਸ਼ਾਬਦਿਕ ਤੌਰ ਤੇ ਕਰੀਏ ਤਾਂ “ਯੁੱਧ ਲੜਨ ਵਾਲਾ ਪੁਰਸ਼” (KJV) ਹੈ। ਯਹੋਵਾਹ ਨੂੰ ਇਕ ਜੋਧੇ ਪੁਰਸ਼ ਦੇ ਰੂਪ ਵਿਚ ਦਰਸਾਇਆ ਗਿਆ ਹੈ ਜਿਹੜਾ ਆਪਣੇ ਵੈਰੀਆਂ ਦੇ ਵਿਰੁੱਧ ਜੰਗ ਕਰਦਾ ਹੈ (ਵੇਖੋ 14:14, 25; ਬਿਵਸਥਾ ਸਾਰ 1:30; ਯਸਾਯਾਰ 42:13; ਯਿਰਮਿਯਾਹ 20:11)। ਪੂਰਾ ਗੀਤ ਯੁੱਧ ਵਿਚ ਉਸ ਦੀ ਸਫਲਤਾ ਦਾ ਜ਼ਜਮ ਮਨਾਉਂਦਾ ਹੈ। ਯਹੋਵਾਹ ਇਕ “ਜੋਧ ਪੁਰਸ਼” ਹੈ “ਇਕ ਅਜਿਹੀ ਧਾਰਣਾ ਹੈ ਜੋ ਪੁਰਾਣੇ ਨੇਮ ਅਤੇ ਨਵੇਂ ਨੇਮ ਵਿਚ ਮਹੱਤਵਪੂਰਵ ਰਹਿੰਦੀ ਹੈ। ਇਹ ਖਾਸਕਰ ਸਮੂਏਲ ਦੀਆਂ ਪੁਸਤਕਾਂ ਵਿਚ ਪ੍ਰਮੁੱਖ ਹੈ, ਜਿੱਥੇ ‘ਸੈਨਾਂ ਦਾ ਯਹੋਵਾਹ’ (ਸੈਨਾਂ ਦਾ ਪਰਮੇਸ਼ੁਰ) ਨਾਂ ਇਕ ਆਮ ਗੱਲ ਹੈ।”<sup>9</sup>

ਜਦੋਂ ਕਵੀ ਨੇ ਆਪਣੇ ਗੀਤ ਦੇ ਇਸ ਭਾਗ ਨੂੰ ਪੂਰਾ ਕੀਤਾ, ਉਸ ਨੇ ਆਖਿਆ, “ਯਹੋਵਾਹ [ਯਾਹਵੇਹ] ਉਸ ਦਾ ਨਾਮ ਹੈ।” ਕਵੀ ਸਿਰਫ ਗੁਣਾਂ ਦੀ ਇਸ ਸੂਚੀ ਨਾਲ ਆਪਣੇ ਪਰਮੇਸ਼ੁਰ ਨੂੰ ਨਹੀਂ ਸੀ ਪਛਾਣ ਰਿਹਾ; ਬਲਕਿ, ਉਹ ਇਹ ਵਰਣਨ ਕਰ ਰਿਹਾ ਸੀ ਕਿ ਯਹੋਵਾਹ ਹੋਣ ਦਾ ਅਰਥ ਕੀ ਹੁੰਦਾ ਹੈ। ਯਹੋਵਾਹ ਨੂੰ “ਜਾਣਨਾ” ਇਨ੍ਹਾਂ ਸਭ ਤੁਰੀਕਾਂ ਨਾਲ ਉਸ ਨੂੰ ਸਮਝਣਾ ਹੈ।

**ਆਇਤਾਂ 4, 5.** ਇਹ ਆਇਤਾਂ ਉਸ ਲਈ ਯਹੋਵਾਹ ਦਾ ਧੰਨਵਾਦ ਕਰਦੀਆਂ ਹਨ ਜੋ ਉਸ ਨੇ ਕੀਤਾ ਸੀ ਇੱਥੋਂ, ਫਿਰਉਣ ਦੀ ਫੈਜ ਦੇ ਨਾਸ ਦਾ ਵਰਣਨ ਕਿਵਿਤਾ ਵਿਚ ਪਹਿਲੀ ਵਾਰ ਕੀਤਾ ਗਿਆ ਹੈ। ਇਹ ਆਇਤਾਂ ਸਭ ਤੋਂ ਪਹਿਲਾਂ, ਨਾਸ ਦੀ ਹੱਦ ਤੇ ਜ਼ੋਰ ਦਿੰਦੀਆਂ ਹਨ: ਇਸ ਦੇ ਵਿਚ ਫਿਰਉਣ ਦੇ ਰਥ, ਉਸ ਦੀ ਫੈਜ ਅਤੇ ਉਸ ਦੇ ਚੁਗਾਂ ਅਫਸਰ ਸ਼ਾਮਲ ਸਨ। ਢੂਨੀ ਗੱਲ, ਜਿਸ ਤੇ ਇਹ ਆਇਤਾਂ ਜ਼ੋਰ ਦਿੰਦੀਆਂ ਹਨ ਉਹ ਹੈ ਨਾਸ ਦੀ ਥਾਂ ਅਤੇ ਤੁਰੀਕਾ: ਇਹ ਲਾਲ ਸਮੁੰਦਰ ਵਿੱਚ ਹੋਇਆ ਸੀ, ਜਿਸ ਦੇ ਵਿਚ ਮਿਸਰੀਆਂ ਨੂੰ ਸੁਟਿਆ ਗਿਆ ਸੀ। ਪਾਠਕ ਉਸ ਨਜ਼ਾਰੇ ਦੀ ਕਲਪਨਾ ਕਰ ਸਕਦਾ ਹੈ ਜਦੋਂ ਸਮੁੰਦਰ ਦਾ ਪਾਣੀ ਰਥਾਂ ਅਤੇ ਰਥਾਂ ਦੇ ਅਸਵਾਰਾਂ ਨੂੰ ਰੇੜ੍ਹ ਕੇ ਲੈ ਸਿਖਾ। ਮਿਸਰੀ ਪੱਥਰ ਵਾਂਝੂ ਤਹਿ ਵਿੱਚ ਚਲੇ ਗਏ ਜਿੱਥੇ ਉਹ ਢੁੱਬ ਗਏ (ਵੇਖੋ 14:28; ਯਿਰਮਿਯਾਹ 51:63, 64)।

**ਆਇਤਾਂ 6, 7.** ਇਹ ਆਇਤਾਂ ਫੇਰ ਉਸ ਲਈ ਯਹੋਵਾਹ ਦਾ ਧੰਨਵਾਦ ਕਰਦੀਆਂ ਹਨ ਜੋ ਉਹ ਹੈ ਗੀਤ ਯਹੋਵਾਹ ਦਾ ਧੰਨਵਾਦ ਕਰਨ ਦੇ ਲਈ ਇਕ ਕਾਰਣ ਦੇ ਰੂਪ ਵਿਚ ਯਹੋਵਾਹ ਦੇ ਸੁਭਾਅ ਦੀ ਵੱਲ ਪਰਤਦਾ ਹੈ। ਇਨ੍ਹਾਂ ਆਇਤਾਂ ਵਿਚ ਜਿਨ੍ਹਾਂ ਵਿਸ਼ੇਸ਼ਤਾਵਾਂ ਦਾ ਜ਼ਿਕਰ ਕੀਤਾ ਗਿਆ ਹੈ ਉਹ ਹਨ ਪਰਮੇਸ਼ੁਰ ਦੀ ਸ਼ਕਤੀ ਅਤੇ ਨਿਆਂ। ਕਿਉਂਕਿ ਉਹ ਸ਼ਕਤੀ ਵਿੱਚ ਤੇਜਵਾਨ ਹੈ, ਉਸ ਦੇ ਬਲ ਦਾ ਸਾਹਮਣਾ ਕੋਈ ਨਹੀਂ ਕਰ ਸਕਦਾ - ਸਗੋਂ ਸੰਸਾਰ ਦੀ ਸਭ ਤੋਂ ਵੱਡੀ ਸੈਨਕ ਤਾਕਤ ਵੀ ਨਹੀਂ। ਇਸ ਤੋਂ ਇਲਾਵਾ, ਪਰਮੇਸ਼ੁਰ ਨਿਆਂਬੀ ਹੈ ਅਤੇ ਉਹ ਆਪਣੇ ਵੈਰੀਆਂ ਨੂੰ ਸਜ਼ਾ ਦਿੱਤੇ ਬਿਨ੍ਹਾਂ ਨਹੀਂ ਜਾਣ ਦੇਵੇਗਾ। ਉਹ ਵੈਰੀ ਨੂੰ ਚਿਕਨਾ ਚੁਰ ਕਰ ਸੁੱਟਦਾ ਹੈ, ਆਪਣੇ ਵਿਰੋਧੀਆਂ ਨੂੰ ਚਾ

ਲੈਂਦਾ ਹੈ ਅਤੇ ਉਸ ਦਾ ਕਰੋਧ ਉਨ੍ਹਾਂ ਨੂੰ ਭੁੱਠੇ ਵਾਂਝੁ ਭੱਖ ਲੈਂਦਾ ਹੈ। ਇਸ ਤੁਲਨਾ ਵਿਚ, “ਭੁੱਠੇ” (ਲੋਗ, ਕੁਆਸ) ਜਾਂ “ਤੁੜੀ” (NIV) ਸਬਦ ਭਾਰੀ ਤੁੜੀ ਦਾ ਹਵਾਲਾ ਦਿੰਦਾ ਹੈ ਜਿਹੜੇ ਛੱਟਣ ਦੀ ਪ੍ਰਕਿਰਿਆ ਵਿਚ ਹਵਾ ਨਾਲ ਉੱਡਦੀ ਨਹੀਂ ਹੈ; ਇਹ ਅਕਸਰ ਇਕੱਠੀ ਹੁੰਦੀ ਜਾਂਦੀ ਹੈ ਅਤੇ ਅੱਗ ਵਿਚ ਸਾਜ਼ੀ ਜਾਂਦੀ ਹੈ (ਯਸਾਯਾਹ 5:24; ਯੋ਷ੇਲ 2:5; ਮਲਕੀ 4:1; ਮੱਤੀ 3:12)। ਕਿਉਂਕਿ ਪਰਮੇਸ਼ੁਰ ਦੀ ਸਾਰੀ ਧਰਤੀ ਉੱਤੇ ਸਰਦਾਰੀ ਹੈ, ਉਸ ਨੂੰ ਆਪਣੇ ਵੈਰੀਆਂ ਨੂੰ ਨਾਸ ਕਰਨ ਦਾ ਹੱਕ ਹੈ।<sup>10</sup> ਅਸਲ ਵਿਚ, ਜੇਕਰ ਉਹ ਇਸ ਤਰ੍ਹਾਂ ਨਹੀਂ ਕਰਦਾ ਤਾਂ ਉਹ ਅਨਿਆਈ ਹੋਵੇਗਾ।

**ਆਇਤਾਂ 8-10.** ਇਹ ਤਿੰਨ ਆਇਤਾਂ ਯਹੋਵਾਹ ਨੂੰ ਉਸ ਦੇ ਲਈ ਧੰਨਵਾਦ ਦੇਣ ਵੱਲ ਮੁੜਦੀਆਂ ਹਨ ਜੋ ਪਰਮੇਸ਼ੁਰ ਨੇ ਕੀਤਾ ਸੀ। ਉਹ ਮਿਸਰੀਆਂ ਤੇ ਪਰਮੇਸ਼ੁਰ ਦੇ ਕਰੋਧ ਦੇ ਭੜਕਣ ਦਾ ਵਰਣਨ ਕਰਦੀਆਂ ਹਨ ਜਦੋਂ ਫਿਰਉਣ ਦੀ ਫੌਜ ਸਮੁੰਦਰ ਵਿਚ ਨਾਸ ਹੋ ਗਈ (15:4, 5)। ਲਿਖਤ ਕਾਵਿਆਤਮਕ ਰੂਪ ਵਿਚ ਸਮੁੰਦਰ ਦੀ ਉਸ ਭੂਮਿਕਾ ਦਾ ਵਰਣਨ ਕਰਦੀ ਹੈ ਜੋ ਸਮੁੰਦਰ ਨੇ ਉਨ੍ਹਾਂ ਦੇ ਨਾਸ ਵਿਚ ਨਿਭਾਈ ਸੀ। [ਆਪਣੀਆਂ] ਨਾਸਾਂ ਦੀ ਸੂਕਵਰ ਨਾਲ, ਯਹੋਵਾਹ ਨੇ ਮੈਜ਼ਾਂ ਨੂੰ ਢੇਰ ਵਾਂਝੁ ਖਲਿਆਚ ਦਿੱਤਾ (ਵੇਖੋ 14:29)। ਵੇਖਣ ਵਾਲਿਆਂ ਦੇ ਲਈ, ਸਮੁੰਦਰ ਦੀਆਂ ਲਹਿਰਾਂ ਕਿਸੇ ਤੋਸ ਪਦਾਰਥ ਦੇ ਵਾਂਗ ਸਮੁੰਦਰ ਦੇ ਵਿਚਕਾਰ ਜੰਮ ਗਈਆਂ ਹੋਣਗੀਆਂ। ਫਿਰਉਣ ਦੀ ਫੌਜ ਨੇ ਇਸਰਾਏਲੀਆਂ<sup>11</sup> ਦਾ ਪਿੱਛਾ ਕਰਕੇ ਉਨ੍ਹਾਂ ਨੂੰ ਲੁੱਟਣ ਦਾ ਮਨ ਬਣਾ ਲਿਆ ਸੀ (“ਮੈਂ ਲੁੱਟ ਦਾ ਮਾਲ ਵੰਡਾਂਗਾ”) ਅਤੇ ਉਨ੍ਹਾਂ ਦਾ ਨਾਸ ਕਰਾਂਗਾ। ਤਾਂ ਵੀ, ਯਹੋਵਾਹ ਨੇ ਆਪਣੀ ਛੂਕ (ਆਗ, ਰਾਉਚ) ਜਾਂ “ਸਾਰ” (NIV) ਨਾਲ ਆਪਣੇ ਵੈਰੀਆਂ ਨੂੰ ਹਰਾ ਦਿੱਤਾ। ਸਮੁੰਦਰ ਵਿਚ ਮਿਸਰੀਆਂ ਦੇ ਸਿੱਖੇ ਵਾਂਗ ਢੁੱਬਣ ਦੀ ਤਸਵੀਰ ਆਇਤ 5 ਵਿਚ “ਪੱਖਰ” ਦੇ ਡੁੱਬਣ ਨਾਲ ਮਿਲਦੀ ਹੈ।

“ਨਾਸਾਂ” ਅਤੇ “ਸਾਰ” ਦੇ ਰੂਪਕ ਪਰਮੇਸ਼ੁਰ ਦੇ ਮਨੁੱਖੀ ਸਬਦਾਂ (ਮਾਨਵੀਕਰਨ) ਵਿਚ ਵਰਣਨ ਕੀਤੇ ਜਾਣ ਦੇ ਉਦਾਹਰਣ ਹਨ। ਗੀਤ ਵਿਚ ਹੋਰ ਉਦਾਹਰਣਾਂ ਵਿਚ ਪਰਮੇਸ਼ੁਰ ਨੂੰ “ਜੋਧ ਪੁਰਸ਼” ਜਾਂ “ਯੁੱਧ ਲੜਨ ਵਾਲਾ ਪੁਰਸ਼” (15:3) ਦੇ ਰੂਪ ਵਿਚ, ਨਾਲੇ ਉਸ ਦੇ “ਸੱਜੇ ਹੱਥ” (15:6, 12), “ਹੱਥਾਂ” (15:17) ਅਤੇ “ਬਾਂਹ” (15:16) ਦੇ ਸੰਦਰਭਾਂ ਦੇ ਰੂਪ ਵਿਚ ਸਾਮਲ ਕੀਤਾ ਜਾਂਦਾ ਹੈ। ਅਜਿਹੇ ਸਪੱਸ਼ਟ ਪਰਗਟਾਵੇ ਮਨੁੱਖਾਂ ਨੂੰ ਪਰਮੇਸ਼ੁਰ ਨਾਲ ਸੰਬੰਧ ਬਣਾਉਣ ਵਿਚ ਮਦਦ ਕਰਦੇ ਹਨ, ਜਿਹੜਾ ਪੂਰਨ ਰੂਪ ਨਾਲ ਇਕ ਆਤਮਿਕ ਪ੍ਰਾਣੀ ਹੈ।

**ਆਇਤ 11.** ਯਹੋਵਾਹ ਦਾ ਇਹ ਵਰਣਨ ਇਸ ਆਇਤ ਵਿਚ ਆਪਣੀ ਚਰਮਸੀਮਾ ਤੇ ਪਹੁੰਚਦਾ ਹੈ, ਜਿਹੜਾ ਇਕ ਵਾਰ ਫੇਰ ਯਹੋਵਾਹ ਨੂੰ ਉਸ ਦੇ ਲਈ ਧੰਨਵਾਦ ਦਿੰਦਾ ਹੈ ਜੋ ਉਹ ਹੈ। ਇਹ ਗੀਤ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਕੋਮਾਂ ਦੇ ਦੇਵਤਿਆਂ ਵਿਚ ਯਹੋਵਾਹ ਦਾ ਕੋਈ ਜੋੜ ਨਹੀਂ ਹੈ। ਇਹ ਸਵਾਲ ਕਿ ਕੋਣ ਹੈ ਤੇਰੇ ਵਰਗਾ ਹੋ ਯਹੋਵਾਹ ਦੇਵਤਿਆਂ ਵਿੱਚ? ਦਾ ਜਵਾਬ ਹੋਣਾ ਚਾਹੀਦਾ ਹੈ, “ਕੋਈ ਨਹੀਂ!” ਇਹ ਤੱਥ ਕਿ ਪਰਮੇਸ਼ੁਰ ਅਦਭੁਤ ਹੈ, ਮਨੁੱਖ ਦੇ ਬਣਾਏ ਹੋਏ ਦੇਵਤਿਆਂ ਤੋਂ ਬਿਲਕੁਲ ਵੱਖਰਾ, ਪੁਰਾਣੇ ਨੇਮ ਵਿਚ ਇਕ ਮੁੱਖ ਜੋਰ ਹੈ।

ਇਹ ਆਇਤ ਤਿੰਨ ਤਰੀਕੇ ਦਿੰਦੀ ਹੈ ਜਿਨ੍ਹਾਂ ਵਿਚ ਪਰਮੇਸ਼ੁਰ ਦੇ ਬਰਾਬਰ ਕੋਈ ਨਹੀਂ ਹੈ। (1) ਪਵਿੰਦ੍ਰਤੁਥੀ ਵਿਚ ਉਸ ਦੇ ਪਰਤਾਪ ਵਰਗ ਕੋਈ ਨਹੀਂ ਹੈ। ਉਹ ਲੋਕ ਜਿਹੜੇ ਦੂਜੇ ਦੇਵਤਿਆਂ ਦੀ ਪੂਜਾ ਕਰਦੇ ਸਨ ਉਨ੍ਹਾਂ ਨੇ ਕਦੇ ਇਹ ਦਾਅਵਾ ਵੀ ਨਹੀਂ ਸੀ ਕੀਤਾ ਕਿ ਉਨ੍ਹਾਂ ਦੇ ਦੇਵਤੇ ਪਵਿੰਦਰ ਸਨ। (2) ਯਹੋਵਾਹ ਇਕੱਲਾ ਭੈ ਦਾਇਕ ਅਤੇ ਉਸਤਤ ਦੇ ਯੋਗ ਹੈ। ਕੋਈ ਮੂਰਤੀ ਪੂਜਾ ਦੇ ਯੋਗ ਨਹੀਂ ਹੈ। (3) ਸਿਰਫ ਪਰਮੇਸ਼ੁਰ ਕੋਲ ਅਚਰਜ ਕੰਮਾਂ ਨੂੰ ਕਰਨ ਦੀ ਸ਼ਕਤੀ ਹੈ। ਮਿਸਰ ਦੇ ਝੂਠੇ ਦੇਵਤੇ ਕੁਝ ਨਹੀਂ ਸੀ ਕਰ ਸਕਦੇ, ਭਾਵੇਂ ਉਹ ਭਲਾਈ ਹੋਵੇ ਜਾਂ ਬੁਰਾਈ; ਨਿਸਚਤ ਤੌਰ ਤੇ ਉਹ ਉਹੋ ਜਿਹੇ ਅਚਰਜ ਕੰਮ ਨਹੀਂ ਸੀ ਕਰ ਸਕਦੇ ਜਿਹੜੇ ਯਹੋਵਾਹ ਨੇ ਲਾਲ ਸਮੁੰਦਰ ਵਿਚ ਕੀਤੇ ਸਨ। ਪਰਮੇਸ਼ੁਰ ਨੇ ਇੰਨਾ ਦੇਵਤਿਆਂ ਦੀਆਂ ਕਮਜ਼ੋਰੀਆਂ ਨੂੰ ਉਜਾਗਰ ਕੀਤਾ ਸੀ ਅਤੇ ਉਨ੍ਹਾਂ ਤੇ

ਦਸ ਬਵਾਂ ਤੇ ਰਾਹੀਂ ਨਿਆਂ ਲੈ ਕੇ ਆਇਆ ਸੀ (12:12 ਤੇ ਟਿੱਪਣੀਆਂ ਵੇਖੋ)।

**ਆਇਤ 12.** ਇਹ ਆਇਤ ਉਸ ਦੇ ਲਈ ਯਹੋਵਾਹ ਨੂੰ ਧੰਨਵਾਦ ਦੇਣ ਦੀ ਪਹਿਲੀ ਪਉੜੀ ਨਾਲ ਖਤਮ ਹੁੰਦੀ ਹੈ ਜੇ ਉਸ ਨੇ ਕੀਤਾ ਸੀ। ਪਰਮੇਸ਼ੁਰ ਦੀ ਵੱਡੀ ਸਮਰੱਥਾ ਨਾਲ, ਧਰਤੀ ਉਨ੍ਹਾਂ ਨੂੰ ਨਿਗਲ ਗਈ। ਮਿਸ਼ੀਓਂ ਦੇ ਨਾਸ ਬਾਰੇ ਕਵੀ ਦੁਆਰਾ ਤਿੰਨ ਵਾਕ ਜਿਕਰ ਕੀਤੇ ਜਾਣ ਵਿਚ ਇਕ ਵਿਕਾਸ ਵੇਖਿਆ ਜਾ ਸਕਦਾ ਹੈ। ਯਹੋਵਾਹ ਨੇ ਉਨ੍ਹਾਂ ਨੂੰ ਸਮੁੰਦਰ ਵਿਚ ਸੁੱਟ ਦਿੱਤਾ (15:4, 5), ਯਹੋਵਾਹ ਨੇ ਉਨ੍ਹਾਂ ਨੂੰ ਸਮੁੰਦਰ ਨਾਲ ਢੱਕ ਦਿੱਤਾ ਅਤੇ ਉਹ ਇਸ ਵਿਚ ਛੁੱਬ ਗਏ (15:8-10)। ਆਖਰੀ ਨਤੀਜਾ ਇਹ ਹੋਇਆ ਕਿ “ਧਰਤੀ ਉਨ੍ਹਾਂ ਨੂੰ ਨਿਗਲ ਗਈ।” ਕਿਉਂਕਿ ਸਮੁੰਦਰ “ਧਰਤੀ” ਦਾ ਇਕ ਹਿੱਸਾ ਹੈ, ਜਦੋਂ ਉਹ ਸਮੁੰਦਰ ਵਿਚ ਛੁੱਬ ਗਏ, ਉਹ ਧਰਤੀ ਦੁਆਰਾ “ਨਿਗਲ ਲਏ ਗਏ।” ਇਕ ਹੋਰ ਸੰਭਾਵਨਾ ਇਹ ਹੈ ਕਿ “ਧਰਤੀ” “ਹੇਠਲੀ ਦੁਨੀਆ,” ਜਾਂ “ਸੀਉਲ (ਪਤਾਲ)” ਦਾ ਹਵਾਲਾ ਦਿੰਦੀ ਹੈ।<sup>12</sup>

ਦੂਜੀ ਪਉੜੀ (15:13-18)

<sup>13</sup>ਤੈਂ ਆਪਣੀ ਕਿਰਪਾ ਨਾਲ ਉਸ ਪਰਜਾ ਦੀ ਅਗਵਾਈ ਕੀਤੀ ਜਿਹ ਨੂੰ ਤੈਂ ਛੁਟਕਾਰਾ ਦਿੱਤਾ ਸੀ, ਤੈਂ ਆਪਣੇ ਬਲ ਨਾਲ ਉਸ ਨੂੰ ਆਪਣੇ ਪਵਿੱਤ੍ਰ ਨਿਵਾਸ ਦੇ ਰਾਹ ਪਾ ਦਿੱਤਾ। <sup>14</sup>ਲੋਕਾਂ ਨੇ ਸੁਣਿਆ, ਉਹ ਕੰਬਦੇ ਹਨ, ਫਲਿਸਤੀਨ ਦੇ ਵਾਸੀਆਂ ਨੂੰ ਚੁੰਬ ਪਈ। <sup>15</sup>ਤਦ ਅਦੇਮ ਦੇ ਸਰਦਾਰ ਘਾਥਰ ਗਏ, ਮੋਅਥ ਦੇ ਸੂਰਮਿਆਂ ਨੂੰ ਕੰਬਈ ਲੱਗੀ, ਕਨਾਨ ਦੇ ਸਾਰੇ ਵਾਸੀ ਢਲ ਗਏ। <sup>16</sup>ਹੌਲ ਅਤੇ ਤਹਿਕਣਾ ਉਨ੍ਹਾਂ ਉਤੇ ਪੈਂਦਾ ਹੈ, ਉਹ ਤੇਰੀ ਬਾਂਹ ਦੇ ਵੱਡੇ ਹੋਣ ਦੇ ਕਾਰਨ ਪੱਥਰ ਵਾਂਝੂ ਚੁੱਪ ਰਹਿ ਜਾਂਦੇ ਹਨ। ਹੋਵੋਹ ਜਦ ਤੀਕ ਤੇਰੀ ਪਰਜਾ ਲੰਘ ਨਾ ਜਾਵੇ, ਜਦ ਤੀਕ ਉਹ ਪਰਜਾ ਜਿਹੜੀ ਤੈਂ ਵਿਹਾਸੀ ਹੈ ਪਾਰ ਨਾ ਲੰਘ ਜਾਵੇ, <sup>17</sup>ਤੂੰ ਉਨ੍ਹਾਂ ਨੂੰ ਅੰਦਰ ਲਿਆਵੇਗਾ ਅਤੇ ਆਪਣੀ ਮਿਲਖ ਦੇ ਪਹਾੜ ਵਿੱਚ ਲਗਾਵੇਗਾ, ਹੋ ਯਹੋਵਾਹ ਉਸ ਅਸਥਾਨ ਵਿੱਚ ਜਿਹੜਾ ਤੈਂ ਆਪਣੇ ਰਹਿਣ ਲਈ ਬਣਾਇਆ ਹੈ, ਹੋ ਮੇਰੇ ਪ੍ਰਭੂ, ਉਹ ਪਵਿੱਤ੍ਰ ਅਸਥਾਨ ਜਿਹੜਾ ਤੇਰੇ ਹੱਥਾਂ ਨੇ ਅਸਥਰ ਕੀਤਾ ਹੈ। <sup>18</sup>ਯਹੋਵਾਹ ਸਦਾ ਤੀਕ ਰਾਜ ਕਰਦਾ ਰਹੇਗਾ।

ਕਵਿਤਾ ਦੀ ਦੂਜੀ ਪਉੜੀ ਇਸਰਾਏਲ ਦੀ ਖਾਤਰ ਲਾਲ ਸਮੁੰਦਰ ਤੇ ਪਰਮੇਸ਼ੁਰ ਦੇ ਕੰਮ ਦੇ ਨਤੀਜਿਆਂ ਤੇ ਜ਼ੋਰ ਦਿੰਦੀ ਹੈ। ਪਰਤੱਖ ਰੂਪ ਵਿਚ, 15:13-16 ਵਿਚ, ਲੋਕਾਂ ਨੇ ਜੇ ਭਵਿੱਖ ਵਿਚ ਹੋਣ ਵਾਲਾ ਸੀ ਉਸ ਨੂੰ ਇਸ ਤਰ੍ਹਾਂ ਗਾਇਆ ਜਿਵੇਂ ਕਿ ਉਹ ਪਹਿਲਾਂ ਹੀ ਹੋ ਚੁੱਕਾ ਸੀ। ਆਚ. ਐਲਨ ਕੋਲ ਨੇ ਆਖਿਆ ਕਿ ਇਨ੍ਹਾਂ ਆਇਤਾਂ ਵਿਚ ਭੁਤਕਾਲ “ਨਬੂਵਤੀ ਪੂਰਨਕਾਲ ਹੋ ਸਕਦੇ ਹਨ: ਭਵਿੱਖ ਦੀਆਂ ਘਟਨਾਵਾਂ ਦਾ ਇਸ ਤਰ੍ਹਾਂ ਵਰਣਨ ਕੀਤਾ ਗਿਆ ਹੈ ਜਿਵੇਂ ਕਿ ਉਹ ਪਹਿਲਾਂ ਹੀ ਹੋ ਚੁੱਕੀਆਂ ਹੋਣਾ। ਇਹ ਆਰੰਭਕ ਦਿਨਾਂ ਵਿਚ ਆਮ ਗੱਲ ਸੀ ਅਤੇ ਵਿਸ਼ੇਸ਼ ਕਰਕੇ ਪੁਰਾਣੇ ਨੇਮ ਦੀਆਂ ਨਬੂਵਤੀ ਪੁਸਤਕਾਂ ਵਿਚ ਪ੍ਰਸਿੱਧ ਸੀ।”<sup>13</sup> ਹਾਲਾਂਕਿ ਲਾਲ ਸਮੁੰਦਰ ਵਿਚ ਘਟਨਾਵਾਂ ਦੇ ਕਾਰਣ ਇਸਰਾਏਲ ਦਾ ਸੀਨੀਏ ਪਰਬਤ ਤੇ ਪਹੁੰਚਣਾ ਅਤੇ ਇਸਰਾਏਲ ਦਾ ਕੇਮਾਂ ਦਾ ਡਰ ਹਾਲੇ ਭਵਿੱਖ ਵਿਚ ਸੀ, ਮੂਸਾ ਅਤੇ ਇਸਰਾਏਲੀਆਂ ਨੇ ਇਸ ਤਰ੍ਹਾਂ ਗਾਇਆ ਜਿਵੇਂ ਕਿ ਉਹ ਪਹਿਲਾਂ ਤੋਂ ਸੀਨੀਏ ਪਰਬਤ ਤੇ ਹੋਣ (ਹਾਲਾਂਕਿ ਹਾਲੇ ਤੱਕ ਕਨਾਨ ਵਿਚ ਨਹੀਂ ਸਨ) ਅਤੇ ਜਿਵੇਂ ਕਿ ਨੇੜੇ ਦੇ ਲੋਕ ਪਹਿਲਾਂ ਤੋਂ ਇਸਰਾਏਲ ਦੇ ਡਰਨ ਦੀਆਂ ਗੱਲਾਂ ਕਰ ਰਹੇ ਹੋਣ।

**ਆਇਤ 13.** ਦੂਜੀ ਪਉੜੀ ਇਸਰਾਏਲ ਲਈ ਨਤੀਜਿਆਂ ਨਾਲ ਸੁਰੂ ਹੁੰਦੀ ਹੈ। ਪਰਮੇਸ਼ੁਰ ਦੁਆਰਾ ਇਸਰਾਏਲ ਦੇ ਛੁਟਕਾਰੇ ਦਾ ਅਰਥ ਮੁਕਤੀ ਅਤੇ ਉਸ ਦੀ ਪਰਜਾ ਲਈ ਅਗਵਾਈ ਸੀ। ਇਸਰਾਏਲ ਨੂੰ ਛੁਟਕਾਰਾ ਦੇ ਕੇ, ਪਰਮੇਸ਼ੁਰ ਨੇ ਕਿਰਪਾ ਅਤੇ ਬਲ ਨਾਲ ਕੰਮ ਕੀਤਾ ਅਤੇ ਆਪਣੀ ਦਯਾ ਅਤੇ ਆਪਣੀ ਸਕਤੀ ਵਿਖਾਈ। ਉਸ ਨੇ ਇਸਰਾਏਲ ਨੂੰ ਆਪਣੇ ਪਵਿੱਤ੍ਰ ਨਿਵਾਸ ਦੇ ਰਾਹ ਪਾ

**ਦਿੱਤਾ**, ਸਾਇਦ ਇਹ ਸੀਨਈ ਪਰਬਤ ਦਾ ਹਵਾਲਾ ਹੈ (ਵੇਖੋ ਬਿਵਸਥਾ ਸਾਰ 33:2; ਨਿਆਈਆਂ 5:5)। ਦੂਜੇ “ਪਵਿੱਤ੍ਰ ਨਿਵਾਸ” ਨੂੰ ਕਨਾਨ ਦੇਸ, ਵਾਅਦੇ ਦੇ ਦੇਸ ਲਈ ਇਕ ਸੰਕੇਤ ਦੇ ਰੂਪ ਵਿਚ ਵੇਖਦੇ ਹਨ, ਜਿਸ ਦਾ ਹਵਾਲਾ 15:17 ਵਿਚ ਵੀ ਦਿੱਤਾ ਗਿਆ ਹੈ।<sup>14</sup> NIV ਬਾਈਬਲ ਵਿਚ ਲਿਖਿਆ ਹੈ “ਅਗਵਾਈ ਕਰੇਗਾ” ਅਤੇ “ਮਾਰਗ ਦਰਸ਼ਨ ਕਰੇਗਾ” ਜੋ ਇਹ ਇਸ਼ਾਰਾ ਕਰਦਾ ਹੈ ਕਿ ਇਹ ਗੱਲਾਂ ਭਵਿੱਖ ਵਿਚ ਹੋਣਗੀਆਂ।

**ਆਇਤਾਂ 14-16.** ਇਹ ਆਇਤਾਂ ਦੇਸਾਂ ਦੇ ਲਈ ਨਤੀਜਿਆਂ ਤੇ ਧਿਆਨ ਕੇਂਦਰਿਤ ਕਰਦੀਆਂ ਹਨ। ਕਿਹਾ ਜਾਂਦਾ ਹੈ ਕਿ ਕਨਾਨ ਅਤੇ ਲਾਗੇ ਚਾਗੇ ਦੇ ਦੇਸਾਂ (ਫਲਿਸਤੀਨ,<sup>15</sup> ਅਦੇਮ ਅਤੇ ਮੋਆਬ) ਦੇ ਲੋਕਾਂ ਨੇ ਉਸ ਦੇ ਬਾਰੇ ਸੁਣਿਆ ਜੇ ਪਰਮੇਸ਼ੁਰ ਨੇ ਮਿਸਰੀਆਂ ਨਾਲ ਕੀਤਾ ਸੀ, ਜਿਸ ਕਾਰਣ ਉਹ ਕੰਬਣ ਲੱਗੇ (ਵੇਖੋ ਗਿਣਤੀ 22:1-6; ਯਹੋਸੁਆ 2:8-11)। ਵੱਖ-ਵੱਖ ਦੇਸਾਂ ਨੂੰ ਚੁੰਬਕ ਪਈ ਅਤੇ ਉਹ ਆਬਦਰ ਗਏ; ਉਹ ਕੰਬਣ ਲੱਗੇ, ਉਨ੍ਹਾਂ ਦੀ ਹਿੰਮਤ ਢਲ ਗਈ ਅਤੇ ਰੌਲ ਅਤੇ ਤਹਿਕਣਾ ਉਨ੍ਹਾਂ ਉੱਤੇ ਆਣ ਪਿਆ। ਉਹ ਪੱਥਰ ਵਾਂਛੁ ਚੁੱਪ ਰਹਿ ਜਾਂਦੇ ਸਨ, ਜਿਵੇਂ ਕਿ ਉਹ ਇਕ ਥਾਂ ਜੰਮ ਗਏ ਹੋਣ, ਉਹ ਇਸਰਾਏਲ ਨੂੰ ਦੇਸ ਵਿਚ ਦਾਖਲ ਹੋਣ ਤੋਂ ਰੋਕਣ ਵਿਚ ਅਸਮਰੱਥ ਸਨ। ਉਹ ਤਦ ਤੱਕ ਇਸੇ ਹਾਲਤ ਵਿਚ ਰਹੇ ਜਦੋਂ ਤੱਕ ਇਸਰਾਏਲ ਵਾਅਦੇ ਦੇ ਦੇਸ ਵਿਚ ਨਹੀਂ ਲੰਘ ਗਿਆ। ਇਸ ਦੀ ਤੁਲਨਾ ਵਿਚ, ਇਸਰਾਏਲ ਦੇਸ ਵਿਚ ਪੂਰੀ ਅਜ਼ਾਦੀ ਨਾਲ ਉਸ ਪਰਜਾ ਵਾਂਛੁ ਲੰਘਿਆ ਜਿਹੜੀ [ਪਰਮੇਸ਼ੁਰ ਦੁਆਰ] ਵਿਹਾੜੀ ਹੈ। NIV ਬਾਈਬਲ ਫੇਰ ਇਹ ਵਿਖਾਉਣ ਲਈ ਭਵਿੱਖ ਕਾਲ (“ਜਾਵੈ”) ਦੀ ਵਰਤੋਂ ਕਰਦੀ ਹੈ ਕਿ ਇਹ ਗੱਲਾਂ ਹਾਲੇ ਤੱਕ ਨਹੀਂ ਸੀ ਹੋਈਆਂ। ਇਹ ਆਇਤਾਂ ਕਵਿਤਾ ਦੇ ਪਹਿਲੇ ਭਾਗ ਦੇ ਜੋਰ ਨੂੰ ਦੁਰਹਾਉਂਦੀਆਂ ਹਨ: ਪਰਮੇਸ਼ੁਰ ਆਪਣੇ ਵੈਰੀਆਂ ਉੱਤੇ ਜਿੱਤ ਪਾਉਂਦਾ ਹੈ ਅਤੇ ਆਪਣੇ ਲੋਕਾਂ ਨੂੰ ਬਰਕਤ ਦਿੰਦਾ ਹੈ।

**ਆਇਤ 17.** ਇਹ ਆਇਤ ਇਸਰਾਏਲ ਲਈ ਨਤੀਜਿਆਂ ਵੱਲ ਵਾਪਸ ਲੈ ਜਾਂਦੀ ਹੈ। ਇਹ ਲਾਲ ਸਮੁੰਦਰ ਰਾਹੀਂ ਇਸਰਾਏਲ ਦੇ ਛੁਟਕਾਰੇ ਦੇ ਆਖਰੀ ਨਤੀਜੇ ਬਾਰੇ ਗੱਲ ਕਰਦੀ ਹੈ: ਪਰਮੇਸ਼ੁਰ ਦੀ ਪਰਜਾ ਉਸ ਦੇਸ ਵਿਚ ਲਾਈ ਜਾਵੇਗੀ ਜਿਹੜਾ ਪਰਮੇਸ਼ੁਰ ਉਨ੍ਹਾਂ ਨੂੰ ਦੇਵੇਗਾ। ਖੇਤੀਬਾੜੀ ਦਾ ਇਹ ਸੱਪੱਸ਼ਟ ਰੂਪਕ ਬਾਰ-ਬਾਰ ਪੁਚਾਏ ਨੇਮ ਵਿਚ ਆਉਂਦਾ ਹੈ ਜੋ ਯਹੋਵਾਹ ਦੀ ਸਰਦਾਰੀ ਨੂੰ ਵਿਖਾਉਂਦਾ ਹੈ (2 ਸਮੂਏਲ 7:10; ਜ਼ਬੂਰ 44:2; 80:8; ਯਿਰਮਿਯਾਹ 24:6; 32:41; 42:10; ਅਮੇਸ 9:15)। ਇੱਥੇ, ਅਲੰਕਾਰਕ ਰੂਪ ਵਿਚ ਦੇਸ ਦਾ [ਪਰਮੇਸ਼ੁਰ ਦੀ] ਮਿਲਖ ਦੇ ਪਹਾੜ, ਉਸ ਦੇ ਰਹਿਣ ਲਈ ਅਸਥਾਨ ਅਤੇ ਪਵਿੱਤ੍ਰ ਅਸਥਾਨ ਵਾਂਗ ਵਿਚ ਰਹਣ ਕੀਤਾ ਗਿਆ ਹੈ ਜਿਹੜਾ ਪਰਮੇਸ਼ੁਰ ਨੇ ਆਪਣੇ ਹੱਥਾਂ ਨਾਲ ਅਸਥਰ ਕੀਤਾ ਹੈ। ਇਹ ਤਿੰਨੇ ਸ਼ਬਦਾਵਲੀਆਂ ਇੱਕੋ ਅਸਥਾਨ ਅਰਥਾਤ ਵਾਅਦੇ ਦੇ ਦੇਸ ਦਾ ਹਵਾਲਾ ਦਿੰਦੀਆਂ ਹਨ।<sup>16</sup> ਲੋਕਾਂ ਨੇ ਇਹ ਗੀਤ ਇਸ ਸੱਚਾਈ ਦੀ ਖੁਸ਼ੀ ਮਨਾਉਣ ਦੇ ਲਈ ਗਾਇਆ ਸੀ ਕਿ ਪਰਮੇਸ਼ੁਰ ਨੇ ਲਾਲ ਸਮੁੰਦਰ ਰਾਹੀਂ ਉਨ੍ਹਾਂ ਨੂੰ ਮਿਸਰ ਤੋਂ ਛੁਡਾਇਆ ਸੀ। ਪਰਮੇਸ਼ੁਰ (ਨਬੂਵਤੀ ਤੌਰ ਤੇ ਗੱਲ ਕਰੀਏ ਤਾਂ) ਉਨ੍ਹਾਂ ਨੂੰ ਆਪਣੇ “ਪਵਿੱਤ੍ਰ ਨਿਵਾਸ” (15:13), ਸੀਨਈ ਪਰਬਤ ਤੇ ਲੈ ਕੇ ਆਇਆ ਸੀ ਅਤੇ ਉਹ (ਭਵਿੱਖ ਵਿਚ) ਆਖਰਕਾਰ ਉਨ੍ਹਾਂ ਨੂੰ ਵਾਅਦੇ ਦੇ ਦੇਸ ਵਿਚ ਲੈ ਕੇ ਆਵੇਗਾ।

**ਆਇਤ 18.** ਗੀਤ ਦੀ ਇਹ ਆਖਰੀ ਆਇਤ ਸਿੱਟੇ ਦੇ ਰੂਪ ਵਿਚ ਕੰਮ ਕਰਦੀ ਹੈ। ਇਹ ਗੀਤ ਉਸੇ ਤਰ੍ਹਾਂ ਖਤਮ ਹੁੰਦਾ ਹੈ ਜਿਸ ਤਰ੍ਹਾਂ ਇਹ ਸੁਰੂ ਹੋਇਆ ਸੀ: ਯਹੋਵਾਹ ਨੂੰ ਧੰਨਵਾਦ ਦੇਣ ਨਾਲ। ਧੰਨਵਾਦ ਦੇ ਇਹ ਆਖਰੀ ਸ਼ਬਦ ਯਹੋਵਾਹ ਨੂੰ ਇਕ ਰਾਜਾ - ਇਸਰਾਏਲ ਦੇ ਪੂਰਵ ਰਾਜਾ ਦੇ ਰੂਪ ਵਿਚ ਪੇਸ਼ ਕਰਦੇ ਹਨ, ਉਹ ਰਾਜਾ ਜਿਹੜਾ ਸਦਾ ਤੀਕ ਰਾਜ ਕਰਦਾ ਹੈ। ਹਾਲਾਂਕਿ ਪੁਚਾਏ ਨੇਮ ਵਿਚ “ਸਦਾ ਤੀਕ” ਸ਼ਬਦਾਵਲੀ ਦਾ ਅਰਥ ਹਮੇਸ਼ਾ ਉਹ ਨਹੀਂ ਹੁੰਦਾ ਜਿਸ ਨੂੰ ਮਸੀਹੀ ਲੋਕ “ਸਦੀਪਕ ਕਾਲ” ਵਾਂਗ ਸਮਝਦੇ ਹਨ, ਇਹ ਬੰਦ ਦੱਸਦਾ ਹੈ ਕਿ ਕਵੀ ਸਦੀਪਕ ਕਾਲ ਦੀ ਧਾਰਣਾ

ਬਾਰੇ ਕੁਝ ਨਾ ਕੁਝ ਜ਼ਰੂਰ ਸਮਝ ਗਿਆ ਸੀ। ਉਸ ਨੇ ਇਸ ਸੱਚਾਈ ਦੇ ਲਈ ਪਰਮੇਸ਼ੁਰ ਦਾ ਧੰਨਵਾਦ ਕੀਤਾ ਕਿ ਉਹ ਪਰਮੇਸ਼ੁਰ ਹਮੇਸ਼ਾ ਤੋਂ ਮੌਜੂਦ ਹੈ ਅਤੇ ਸਾਰੀ ਧਰਤੀ ਉੱਤੇ ਸੰਪੂਰਨ ਪ੍ਰਭੂਤੱਵ ਦੇ ਨਾਲ ਉਹ ਹਮੇਸ਼ਾ ਮੌਜੂਦ ਰਹੇਗਾ।

ਸਾਰ ਕਥਨ (15:19)

<sup>19</sup>ਫਿਰਉਨ ਦੇ ਘੋੜੇ ਅਰ ਉਸ ਦੇ ਰਥ ਅਰ ਉਸ ਦੇ ਘੋੜ ਚੜ੍ਹੇ ਤਾਂ ਸਮੁੰਦਰ ਵਿੱਚ ਵੜੇ ਅਤੇ ਯਹੋਵਾਹ ਨੇ ਸਮੁੰਦਰ ਦੇ ਪਾਣੀ ਨੂੰ ਉਨ੍ਹਾਂ ਉੱਤੇ ਮੋੜ ਲਿਆਂਦਾ ਪਰ ਇਸਰਾਏਲੀ ਸਮੁੰਦਰ ਦੇ ਵਿਚਕਾਰੋਂ ਦੀ ਖੁਸ਼ਕੀ ਉੱਤੋਂ ਦੀ ਲੰਘ ਗਈ।

ਆਇਤ 19. ਵਾਰਤਕ ਵਿਚ, ਇਕ ਹੋਰ ਸਾਰ ਕਥਨ ਦੱਸਦਾ ਹੈ ਕਿ ਇਸਰਾਏਲੀ ਕਿਸ ਗੱਲ ਦੀ ਖੁਸ਼ੀ ਮਨਾ ਰਹੇ ਸਨ। ਉਹ ਇਸ ਲਈ ਖੁਸ਼ੀ ਮਨਾ ਰਹੇ ਸਨ ਕਿਉਂਕਿ ਪਰਮੇਸ਼ੁਰ ਨੇ ਫਿਰਉਨ ਦੀ ਫੌਜ ਨੂੰ ਨਾਸ ਕਰ ਦਿੱਤਾ ਸੀ ਪਰ ਇਸਰਾਏਲ ਨੂੰ ਖੁਸ਼ਕੀ ਉੱਤੇ ਲਾਲ ਸਮੁੰਦਰ ਦੇ ਵਿੱਚੋਂ ਦੀ ਲੰਘਣ ਦੇ ਯੋਗ ਬਣਾਇਆ ਸੀ।

ਮਿਰਯਮ ਅਤੇ ਇਸਤ੍ਰੀਆਂ ਦਾ ਮਿਲ ਕੇ ਖੁਸ਼ੀ ਮਨਾਉਣਾ (15:20, 21)

<sup>20</sup>ਹਾਤੂਨ ਦੀ ਭੈਣ ਮਿਰਯਮ ਨਨੀਆਂ ਨੇ ਆਪਣੇ ਹੱਥ ਵਿੱਚ ਡੱਡ ਲਈ ਅਰ ਸਾਰੀਆਂ ਇਸਤ੍ਰੀਆਂ ਡੱਡਾਂ ਵਜਾਉਂਦੀਆਂ ਅਰ ਨੱਚਦੀਆਂ ਨੱਚਦੀਆਂ ਉਸ ਦੇ ਪਿੱਛੇ ਨਿੱਕਲੀਆਂ। <sup>21</sup>ਮਿਰਯਮ ਨੇ ਉਨ੍ਹਾਂ ਨੂੰ ਉੱਤ੍ਰ ਦਿੱਤਾ, ਯਹੋਵਾਹ ਲਈ ਗਾਓ ਕਿਉਂ ਜੋ ਉਹ ਅੱਤ ਉੱਚਾ ਹੋਇਆ ਹੈ, ਘੋੜ ਅਰ ਉਸ ਦਾ ਅਸਵਾਰ ਉਸ ਨੇ ਸਮੁੰਦਰ ਵਿੱਚ ਸੁੱਟ ਦਿੱਤਾ।

ਆਇਤਾਂ 20, 21. ਇਸਰਾਏਲ ਦੇ ਛੁਟਕਾਰੇ ਤੋਂ ਬਾਅਦ ਜੋ ਖੁਸ਼ੀ ਮਨਾਈ ਗਈ ਉਸ ਵਿਚ ਇਸਤ੍ਰੀਆਂ ਵੀ ਸਾਮਲ ਸਨ, ਜਿਨ੍ਹਾਂ ਦੀ ਉਸੇ ਗੀਤ ਦੇ ਹਿੱਸੇ ਨੂੰ ਗਾਉਣ ਅਤੇ ਨੱਚਣ ਵਿਚ ਮਿਰਯਮ ਨੇ ਅਗਵਾਈ ਕੀਤੀ ਜੋ ਪੁਰਸ਼ਾਂ ਨੇ ਗਾਇਆ ਸੀ (15:1)। ਪੁਰਾਤਨ ਸਾਮਿਆਂ ਵਿਚ ਨੱਚਣਾ ਖੁਸ਼ੀ ਜਾਂ ਅਨੰਦ ਨੂੰ ਪਰਗਟ ਕਰਨ ਦਾ ਇਕ ਤਰੀਕਾ ਸੀ। ਨਿਸ਼ਚਤ ਤੌਰ 'ਤੇ, ਇਸਰਾਏਲੀਆਂ ਕੋਲ ਖੁਸ਼ੀ ਮਨਾਉਣ ਦਾ ਚੰਗਾ ਕਾਰਣ ਸੀ।<sup>17</sup> ਅੱਗੇ ਚੱਲ ਕੇ ਇਸਰਾਏਲ ਦੇ ਇਤਹਾਸ ਵਿਚ, ਇਸਤ੍ਰੀਆਂ ਸ਼ਹਿਰਾਂ ਵਿੱਚੋਂ ਬਾਹਰ ਆ ਕੇ ਅੱਗੇ ਉਨ੍ਹਾਂ ਪੁਰਸ਼ਾਂ ਨੂੰ ਮਿਲਦੀਆਂ ਸਨ ਜਿਹੜੇ ਖੁੱਧ ਵਿਚ ਜਿੱਤ ਕੇ ਆਉਂਦੇ ਸਨ; ਉਹ ਗੀਤ ਗਾ ਕੇ, ਨੱਚ ਕੇ ਅਤੇ ਡੱਡਾਂ ਅਤੇ ਹੋਰ ਕਈ ਸਾਜ਼ ਵਜਾ ਕੇ ਉਨ੍ਹਾਂ ਦਾ ਸਵਾਰਾਤ ਕਰਦੀਆਂ ਸਨ (ਨਿਆਈਆਂ 11:34; 1 ਸਮੂਏਲ 18:6-8)।

ਆਇਤ 20 ਵਿਚ ਮਿਰਯਮ ਨੂੰ ਨਨੀਆਂ ਕਿਹਾ ਗਿਆ ਹੈ। ਇਹ ਉਨ੍ਹਾਂ ਕੁਝ ਨਨੀਆਂ ਵਿੱਚੋਂ ਇਕਲੋਤੀ ਨਨੀਆਂ ਹੈ ਜਿਸ ਦੇ ਬਾਰੇ ਪੁਰਾਣੇ ਨੇਮ ਵਿਚ ਦੱਸਿਆ ਗਿਆ ਹੈ।<sup>18</sup> ਆਮ ਤੌਰ 'ਤੇ, ਨਨੀ ਨੂੰ ਉਸ ਵਜੋਂ ਪਰਿਭਾਸ਼ਿਤ ਕੀਤਾ ਗਿਆ ਹੈ ਜਿਹੜੇ ਕਿਸੇ ਹੋਰ ਦੇ ਲਈ ਬੋਲਦਾ ਜਾਂ ਗੱਲ ਕਰਦਾ ਹੈ। ਪਰਮੇਸ਼ੁਰ ਦਾ ਨਨੀ ਪਰਮੇਸ਼ੁਰ ਦੇ ਲਈ ਜਾਂ ਪਰਮੇਸ਼ੁਰ ਦੀ ਪ੍ਰੇਰਣਾ ਨਾਲ ਬੋਲਦਾ ਹੈ। ਸੰਭਵ ਤੌਰ 'ਤੇ, ਮਿਰਯਮ ਇਸ ਭਾਵ ਵਿਚ ਇਕ ਨਨੀਆਂ ਸੀ। ਪਰਮੇਸ਼ੁਰ ਨੇ ਕਦੀ ਨਾ ਕਦੀ ਉਸ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਲਈ ਕੁਝ ਸੰਦੇਸ਼ ਦਿੱਤੇ ਹੋਣਗੇ। ਪਰਮੇਸ਼ੁਰ ਨੇ ਹੀ ਇਹ ਕਵਿਤਾ ਮਿਰਯਮ ਤੇ ਪਰਗਟ ਕੀਤੀ ਹੋਵੇਗੀ।<sup>19</sup>

ਮਾਰਾਹ ਵਿਚ ਕੋੜੇ ਪਾਣੀ ਦਾ ਮਿੱਠਾ ਹੋਣਾ (15:22-25)

<sup>22</sup>ਮੂਸਾ ਨੇ ਇਸਰਾਏਲ ਨੂੰ ਲਾਲ ਸਮੁੰਦਰ ਤੋਂ ਤੌਰ ਦਿੱਤਾ। ਉਹ ਸੂਰ ਦੀ ਉਜਾੜ ਨੂੰ ਨਿੱਕਲੇ

ਅਤੇ ਤਿੰਨ ਦਿਨ ਉਜਾੜ ਵਿੱਚ ਹੀ ਤੁਰੇ ਗਏ ਪਰ ਉਨ੍ਹਾਂ ਨੂੰ ਪਾਣੀ ਨਾ ਲੱਭਾ।<sup>23</sup> ਜਦ ਓਹ ਮਾਰਾਹ ਨੂੰ ਆਏ ਤਾਂ ਓਹ ਮਾਰਾਹ ਦਾ ਪਾਣੀ ਨਾ ਪੀ ਸੱਕੇ ਕਿਉਂ ਜੋ ਉਹ ਕੋੜਾ ਸੀ ਏਸ ਲਈ ਉਸ ਦਾ ਨਾਉਂ ਮਾਰਾਹ ਪੈ ਗਿਆ।<sup>24</sup> ਉਪਰੰਤ ਪਰਜਾ ਮੂਸਾ ਦੇ ਵਿਚੁੱਧ ਬੁੜ ਬੁੜਾਉਣ ਲੱਗੀ ਕਿ ਅਸੀਂ ਕੀ ਪੀਈਏ?<sup>25</sup> ਤਾਂ ਉਸ ਨੇ ਯਹੋਵਾਹ ਅੱਗੇ ਦੁਹਾਈ ਦਿੱਤੀ ਤਾਂ ਯਹੋਵਾਹ ਨੇ ਉਸ ਨੂੰ ਇੱਕ ਬਿਰਛ ਵਿਖਾਲਿਆ। ਉਸ ਨੇ ਉਹ ਨੂੰ ਪਾਣੀ ਵਿੱਚ ਸੁੱਟਿਆ ਤਾਂ ਪਾਣੀ ਮਿੱਠਾ ਹੋ ਗਿਆ।

ਆਪਣੀ ਮੁਕਤੀ ਦਾ ਜਸ਼ਨ ਮਨਾਉਣ ਤੋਂ ਬਾਅਦ, ਇਸਰਾਏਲੀਆਂ ਨੇ ਆਪਣਾ ਲੰਬਾ ਸਫਰ ਸ਼ੁਰੂ ਕੀਤਾ, ਪਹਿਲਾਂ ਸੀਨਈ ਵੱਲ ਅਤੇ ਉਸ ਤੋਂ ਬਾਅਦ ਵਾਇਦਾ ਕੀਤੇ ਹੋਏ ਦੇਸ ਵੱਲ। ਸੀਨਈ ਤੋਂ ਉਨ੍ਹਾਂ ਦੀ ਯਾਤਰਾ ਵਿਚ, ਜਿਵੇਂ 15:22-18:27 ਵਿਚ ਕਹਾਣੀ ਦਰਜ ਕੀਤੀ ਗਈ ਹੈ, ਦੋ ਤੱਥਾਂ ਤੇ ਜ਼ੋਰ ਦਿੱਤਾ ਗਿਆ ਹੈ: (1) ਇਸਰਾਏਲੀਆਂ ਨੇ ਹਰ ਚੀਜ਼ ਦੇ ਬਾਰੇ ਸ਼ਿਕਾਇਤ ਕੀਤੀ। ਉਨ੍ਹਾਂ ਨੇ ਬਾਰ-ਬਾਰ ਆਪਣੇ ਭੁਲਕੜ ਅਤੇ ਨਾਸ਼ੁਰਕਰੇ ਸੁਭਾਅ ਦੇ ਸਬੂਤ ਦਿੱਤੇ।<sup>20</sup> (2) ਪਰਮੇਸ਼ੁਰ ਨੇ ਇਸਰਾਏਲੀਆਂ ਦੀ ਹਰ ਲੋੜ ਨੂੰ ਪੂਰਾ ਕੀਤਾ। ਉਨ੍ਹਾਂ ਦੇ ਨਾਸ਼ੁਰਕਰੇ ਪਚ ਦੇ ਲਈ ਉਨ੍ਹਾਂ ਨੂੰ ਤਾੜਣਾ ਦੇਣ ਦੀ ਬਜਾਏ, ਪਰਮੇਸ਼ੁਰ ਨੇ ਧੀਰਜ ਦੇ ਨਾਲ ਉਨ੍ਹਾਂ ਦੀ ਬੁੜਬੁੜਾਹਟ ਨੂੰ ਸਹਿਆ ਅਤੇ ਨਿਮਰਤਾ ਦੇ ਨਾਲ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਦੇ ਉੱਤਰ ਦਿੱਤੇ।

**ਆਇਤ 22.** ਇਸਰਾਏਲੀਆਂ ਨੇ ਲਾਲ ਸਮੁੰਦਰ ਨੂੰ ਪਿੱਛੇ ਛੱਡ ਦਿੱਤਾ ਅਤੇ ਸੂਰ ਦੀ ਉਜਾੜ ਨੂੰ ਨਿੱਕਲੇ। ਇਸ ਖੇਤਰ ਨੂੰ “ਈਥਾਮ ਦੀ ਉਜਾੜ” ਦੇ ਰੂਪ ਵਿਚ ਵੀ ਜਾਣਿਆ ਜਾਂਦਾ ਸੀ (ਗਿਣਤੀ 33:8)। ਉਨ੍ਹਾਂ ਨੇ ਤਿੰਨਾਂ ਦਿਨਾਂ ਦੀ ਯਾਤਰਾ ਕੀਤੀ, ਜੋ ਕਿ ਫਿਰਉਣ ਦੇ ਲਈ ਮੂਸਾ ਦੀ ਮੂਲ ਬੇਨਤੀ “ਤਿੰਨਾਂ ਦਿਨਾਂ ਦੇ ਪੈਂਡੇ” ਦੀ ਯਾਦ ਦਿਵਾਉਂਦਾ ਹੈ (3:18; 5:3; 8:27)। ਪਰ, ਇਸ ਸਮੇਂ ਦੇ ਦੌਰਾਨ, ਉਨ੍ਹਾਂ ਨੂੰ ਪਾਣੀ ਨਾ ਲੱਭਾ।

**ਆਇਤ 23.** ਇਸਰਾਏਲੀਆਂ ਦੇ ਸ਼ਿਕਾਇਤ ਕਰਨ ਦਾ ਪਹਿਲਾ ਮੌਕਾ ਮਾਰਾਹ ਵਿਚ ਆਇਆ। ਜਦੋਂ ਉਹ ਉੱਥੇ ਪਹੁੰਚੇ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਪਾਣੀ ਕੋੜਾ ਹੈ ਜਿਸ ਕਾਰਣ ਓਹ ਮਾਰਾਹ ਦਾ ਪਾਣੀ ਨਾ ਪੀ ਸੱਕੇ। ਮਾਰਾਹ ਸ਼ਬਦ ਦਾ ਸ਼ਾਬਦਿਕ ਅਰਥ ਹੈ “ਕੜਵਾਹਟਾ।”<sup>21</sup> ਜਦਕਿ ਹੋ ਸਕਦਾ ਹੈ ਇਸਰਾਏਲੀਆਂ ਦੇ ਉੱਥੇ ਜਾਣ ਤੋਂ ਪਹਿਲਾਂ ਹੀ ਉਸ ਜਗਾ ਨੂੰ ਇਸ ਨਾਮ ਨਾਲ ਜਾਣਿਆ ਜਾਂਦਾ ਸੀ,<sup>22</sup> ਹੋ ਸਕਦਾ ਹੈ ਕਿ ਉਸ ਨੂੰ ਆਪਣਾ ਇਹ ਨਾਮ ਇਸ ਘਟਨਾ ਦੇ ਕਾਰਣ ਮਿਲਿਆ ਹੋਵੇ। ਹੋ ਸਕਦਾ ਹੈ, ਇਸ ਨੂੰ ਸਿਰਫ ਇਸਰਾਏਲੀਆਂ ਦੇ ਦੁਆਰਾ ਹੀ “ਮਾਰਾਹ” ਦੇ ਰੂਪ ਵਿਚ ਜਾਣਿਆ ਜਾਂਦਾ ਸੀ।<sup>23</sup>

**ਆਇਤਾਂ 24, 25.** ਨਤੀਜੇ ਵਜੋਂ, ਇਸਰਾਏਲੀ ਮੂਸਾ ਦੇ ਸਾਹਮਣੇ ਬੁੜ ਬੁੜਾਉਣ, ਜਾਂ ਸ਼ਿਕਾਇਤ ਕਰਨ ਲੱਗੇ (“ਬੁੜਬੁੜਾਏ”; KJV) (ਵੇਖੋ 16:2; 17:3)। ਬਦਲੇ ਵਿਚ, ਮੂਸਾ ਨੇ, ਲੋਕਾਂ ਦੀ ਵੱਲੋਂ ਯਹੋਵਾਹ ਅੱਗੇ ਦੁਹਾਈ ਦਿੱਤੀ। ਤਾਂ ਪਰਮੇਸ਼ੁਰ ਨੇ ਉਸ ਦੀ ਪ੍ਰਾਰਥਨਾ ਦਾ ਉੱਤਰ ਉਸ ਨੂੰ ਇੱਕ ਬਿਰਛ ਵਿਖਾ ਕੇ ਦਿੱਤਾ ਕਿ ਉਹ ਉਸ ਨੂੰ ਕੱਟ ਕੇ ਪਾਣੀ ਵਿੱਚ (ਸੁੱਟੇ) ਤਾਂ ਕਿ ਪਾਣੀ ਮਿੱਠਾ ਹੋ ਜਾਵੇ।<sup>24</sup> ਕੀ ਬਿਰਛ ਨੇ ਇੱਕ “ਕੁਦਰਤੀ” ਹੱਲ ਪ੍ਰਦਾਨ ਕੀਤਾ ਸੀ ਜਾਂ ਕੀ ਇਹ ਸਿਰਫ ਪਰਮੇਸ਼ੁਰ ਦੇ ਦੁਆਰਾ “ਅਲੋਕਿਕ” (ਚਮਤਕਾਰੀ) ਤਰੀਕੇ ਨਾਲ ਪਾਣੀ ਨੂੰ ਮਿੱਠਾ ਬਣਾਉਣ ਦਾ ਪ੍ਰਤੀਕ ਹੈ ਅਸਲ ਵਿਚ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਹੈ। ਸੰਦੇਸ਼ ਇਹ ਹੈ ਕਿ ਪਰਮੇਸ਼ੁਰ ਨੇ ਆਪਣੇ ਲੋਕਾਂ ਦੀ ਦੇਖਭਾਲ ਕੀਤੀ ਅਤੇ ਉਨ੍ਹਾਂ ਦੇ ਪੀਣ ਲਈ ਪਾਣੀ ਮੁਹੱਈਆ ਕਰਵਾਇਆ ਸੀ।

## ਮਾਰਾਹ ਵਿਚ, ਨੇਮ ਦੀ ਇਕ ਝਲਕ (15:25-27)

**25** ਉੱਥੇ ਉਸ ਨੇ ਉਨ੍ਹਾਂ ਲਈ ਇਕ ਬਿਧੀ ਅਤੇ ਕਨੂਨ ਠਹਿਰਾਇਆ ਅਤੇ ਉੱਥੇ ਉਸ ਨੇ ਉਨ੍ਹਾਂ

ਨੂੰ ਪਰਖ ਲਿਆ।<sup>26</sup> ਅਰ ਉਸ ਨੇ ਆਖਿਆ, ਜੇ ਤੁਸੀਂ ਰੀਝ ਨਾਲ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਸੁਣੋਗੇ ਅਰ ਜਿਹੜਾ ਉਸ ਦੀਆਂ ਅੱਖਾਂ ਵਿੱਚ ਭਲਾ ਹੈ ਤੁਸੀਂ ਉਹ ਕਰੋਗੇ ਅਰ ਉਸ ਦੇ ਹੁਕਮਾਂ ਉੱਤੇ ਕੰਨ ਲਾਉਗੇ ਅਰ ਉਸ ਦੀਆਂ ਸਾਰੀਆਂ ਬਿਧੀਆਂ ਨੂੰ ਮੰਨੋਗੇ ਤਾਂ ਜਿਹੜੀਆਂ ਬਿਮਾਰੀਆਂ ਮੈਂ ਮਿਸਰੀਆਂ ਉੱਤੇ ਪਾਈਆਂ ਹਨ ਤੁਹਾਡੇ ਉੱਤੇ ਨਹੀਂ ਪਾਵਾਂਗਾ ਕਿਉਂ ਜੇ ਮੈਂ ਯਹੋਵਾਹ ਤੁਹਾਨੂੰ ਨਰੋਇਆ ਕਰਨ ਵਾਲਾ ਹਾਂ।<sup>27</sup> ਫੇਰ ਇਹ ਏਲਿਮ ਨੂੰ ਆਏ ਜਿੱਥੇ ਪਾਈ ਦੇ ਬਾਰਾਂ ਸੋਤੇ ਅਤੇ ਸੱਤ੍ਰ ਖਜੂਰ ਦੇ ਬਿਰਛ ਸਨ ਅਰ ਉਨ੍ਹਾਂ ਨੇ ਉੱਥੋਂ ਪਾਣੀ ਕੋਲ ਡੇਰੇ ਲਾਏ।

**ਆਇਤਾਂ 25, 26.** ਮਾਰਾਹ ਵਿਚ, ਪਰਮੇਸ਼ੁਰ ਨੇ ਇਸਰਾਏਲ ਨੂੰ ਉਸ ਨੇਮ ਦਾ ਪੂਰਵਦਰਸ਼ ਦਿੱਤਾ ਸੀ ਜੇ ਉਹ ਸੀਨੀਈ ਪਹਾੜ ਤੇ ਉਨ੍ਹਾਂ ਦੇ ਨਾਲ ਬੰਨ੍ਹੇਗਾ। ਸਪੱਸ਼ਟ ਤੌਰ ਤੇ, ਉਹ ਚਾਹੁੰਦਾ ਸੀ ਕਿ ਉਹ ਸੁਰੂ ਤੋਂ ਹੀ ਜਾਣ ਕਿ ਪਰਮੇਸ਼ੁਰ ਦੇ ਲੋਕ ਹੋਣ ਦੇ ਨਾਤੇ ਉਹ ਉਨ੍ਹਾਂ ਤੋਂ ਕੀ ਚਾਹੁੰਦਾ ਹੈ ਅਤੇ ਆਪਣਾ ਪਰਮੇਸ਼ੁਰ ਹੋਣ ਦੇ ਨਾਤੇ ਉਹ ਪਰਮੇਸ਼ੁਰ ਤੋਂ ਕੀ ਉਮੀਦ ਕਰ ਸਕਦੇ ਹਨ।

ਇਕ ਬਿਧੀ ਅਤੇ ਕਨੂੰਨ ਉਸ ਸਾਧਨ ਦੇ ਸਮਾਨ ਹਨ ਜਿਸ ਦੇ ਦੁਆਰਾ ਉਸ ਨੇ ਆਇਤ 25 ਵਿਚ ਉਨ੍ਹਾਂ ਨੂੰ ਪਰ(ਖਿਆ) ਸੀ। ਉਨ੍ਹਾਂ ਦੀ ਇਸ ਗੱਲ ਵਿਚ “ਪਰਖ ਕੀਤੀ” ਸੀ ਕਿ ਉਨ੍ਹਾਂ ਨੂੰ ਪਰਮੇਸ਼ੁਰ ਦੇ ਨੇਮਾਂ ਨੂੰ ਸਵੀਕਾਰ ਕਰਨ ਅਤੇ ਉਨ੍ਹਾਂ ਦਾ ਪਾਲਣ ਕਰਨ ਦੇ ਲਈ ਕਿਹਾ ਗਿਆ ਸੀ। ਇੱਕ ਸੰਭਾਵਨਾ ਇਹ ਹੈ ਕਿ ਮਾਰਾਹ ਵਿਚ “ਕੋਤੇ ਪਾਣੀ” ਨਾਲ ਉਨ੍ਹਾਂ ਦੀ ਪਰਖ ਕੀਤੀ ਗਈ ਸੀ ਅਤੇ ਉਹ ਪਰੀਖਿਆ ਵਿਚ ਅਸਫਲ ਰਹੇ ਸਨ। ਪਰ, ਪਹਿਲੀ ਵਿਆਖਿਆ ਵਿਚ ਵਧੇਰੇ ਸੰਭਾਵਨਾ ਜਾਪਦੀ ਹੈ ਜਿਵੇਂ ਆਰ ਐਲਨ ਨੇ ਸਮਝਾਇਆ, “ਹੋ ਸਕਦਾ ਹੈ ... ਕਿ ‘ਪਰਖ ਲਿਆ’ ਆਇਤ 26 ਦੇ ਵਾਇਦੇ ਦੇ ਸ਼ਰਤੀਆ ਸੁਭਾਅ ਨੂੰ ਦਰਸਾਉਂਦਾ ਹੈ ...। ਪਰਮੇਸ਼ੁਰ ਦੀ ਬਰਕਤ ਹਮੇਸ਼ਾ ਉਸ ਦੇ ਬੱਚਿਆਂ ਦੁਆਰਾ ਉਸ ਦੀ ਪਰਗਟ ਇੱਛਾ ਦੇ ਪ੍ਰਤਿ ਆਗਿਆਕਾਰੀ ਤੇ ਨਿਰਭਰ ਕਰਦੀ ਹੈ।”<sup>25</sup>

ਸਰਤਾਂ ਆਇਤ 26 ਵਿਚ ਦਰਸਾਈਆਂ ਗਈਆਂ ਹਨ। ਉਨ੍ਹਾਂ ਨੂੰ ਪਰਮੇਸ਼ੁਰ ਦੀ ਆਗਿਆ ਮੰਨਣ ਦੀ ਲੋੜ ਸੀ: ਉਸ ਦੀ ਰੀਝ ਨਾਲ ਸੁਣ(ਨਾ), ਉਹ ਕਰਨਾ ਜਿਹੜਾ ਉਸ ਦੀਆਂ ਅੱਖਾਂ ਵਿੱਚ ਭਲਾ ਹੈ, ਉਸ ਦੇ ਹੁਕਮਾਂ ਉੱਤੇ ਕੰਨ ਲਾਉਣਾ, ਅਤੇ ਉਸ ਦੀਆਂ ਸਾਰੀਆਂ ਬਿਧੀਆਂ ਨੂੰ ਮੰਨਣਾ। ਬਦਲੇ ਵਿਚ, ਪਰਮੇਸ਼ੁਰ, ਉਹ ਬੀਮਾਰੀਆਂ ਜਿਹੜੀਆਂ ਉਸ ਨੇ ਮਿਸਰੀਆਂ ਉੱਤੇ ਪਾਈਆਂ ਹਨ ਉਨ੍ਹਾਂ ਉੱਤੇ ਨਹੀਂ ਪਾਵੇਗਾ। ਅਸਲ ਵਿਚ, ਯਹੋਵਾਹ ਨੇ ਕਿਹਾ ਕਿ ਉਹ ਉਨ੍ਹਾਂ ਦਾ ਨਰੋਇਆ ਕਰਨ ਵਾਲਾ ਸੀ; ਜੇਕਰ ਉਹ ਉਸ ਦੇ ਆਗਿਆਕਾਰੀ ਰਹਿੰਦੇ ਹਨ ਤਾਂ ਉਹ ਉਨ੍ਹਾਂ ਨੂੰ ਨਰੋਇਆ ਕਰੇਗਾ ਅਤੇ ਦੁਖ ਨਹੀਂ ਦੇਵੇਗਾ।

ਸਧਾਰਣ ਤੌਰ ਤੇ, ਇਹ ਆਰੰਭਿਕ ਨੇਮ ਉਸ ਨੇਮ ਦੇ ਨਾਲ ਮੇਲ ਖਾਂਦਾ ਹੈ ਜੇ ਪਰਮੇਸ਼ੁਰ ਸੀਨੀਈ ਪਹਾੜ ਤੇ ਇਸਰਾਏਲ ਦੇ ਨਾਲ ਬੰਨ੍ਹੇਗਾ। ਜੇਕਰ ਇਸਰਾਏਲ ਯਹੋਵਾਹ ਦੀ ਆਗਿਆ ਮੰਨੇਗਾ, ਤਾਂ ਪ੍ਰਭੂ ਇਸਰਾਏਲ ਨੂੰ ਬਰਕਤ ਦੇਵੇਗਾ। ਪਰ, ਵਾਇਦੇ ਨੂੰ ਬਹੁਤ ਹੀ ਜ਼ਿਆਦਾ ਵਧਾਚੜਾ ਕੇ ਕਿਹਾ ਜਾ ਸਕਦਾ ਹੈ ਕਿ ਮਿਸਰ ਉੱਤੇ ਪਾਈਆਂ ਬੀਮਾਰੀਆਂ ਵਿਚੋਂ “ਕੋਈ ਵੀ ਬੀਮਾਰੀ” ਇਸਰਾਏਲੀਆਂ ਨੂੰ ਪਰੇਸ਼ਾਨ ਨਹੀਂ ਕਰ ਸਕੇਗੀ। ਇਸ ਪ੍ਰਸੰਗ ਵਿਚ, ਪ੍ਰਭੂ ਸ਼ਾਇਦ ਉਸ ਹਾਨੀ ਦੇ ਵਿਸ਼ੇ ਵਿਚ ਗੱਲ ਕਰ ਰਿਹਾ ਸੀ ਜੇ ਉਹ ਬਵਾਂ ਦੇ ਦੁਆਰਾ ਮਿਸਰੀਆਂ ਦੇ ਉੱਤੇ ਲਿਆਇਆ ਸੀ, ਜਿਸ ਤੋਂ ਬਾਅਦ ਉਹ ਲਾਲ ਸਮੁੰਦਰ ਵਿਚ ਨਾਸ ਹੋ ਗਏ ਸਨ।<sup>26</sup> ਜੇ ਇਸਰਾਏਲੀਆਂ ਨੇ “ਰੀਝ ਨਾਲ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਨੂੰ ਸੁਣਿਆ ਹੁੰਦਾ” ਤਾਂ ਉਨ੍ਹਾਂ ਨੂੰ ਅਜਿਹੀਆਂ ਆਫ਼ਤਾਂ ਨਹੀਂ ਛੱਲਈਆਂ ਪੈਈਆਂ ਸਨ। ਜਦਕਿ ਪੁਰਾਣੇ ਨੇਮ ਦੇ ਕਾਨੂੰਨ ਇਸਰਾਏਲ ਨੂੰ ਕੁਝ ਬੀਮਾਰੀਆਂ ਤੋਂ ਬਚਾਉਣ ਦੇ ਵੱਲ ਛੁਕਦੇ ਸਨ, ਪਰ ਇਸਰਾਏਲ ਨੂੰ ਕਦੀ ਵੀ ਇਹ ਗਰੰਟੀ ਨਹੀਂ ਦਿੱਤੀ ਗਈ ਸੀ ਕਿ ਜੇਕਰ ਪੂਰੀ ਕੌਮ (ਜਾਂ ਉਹ ਵਿਅਕਤੀ) ਪਰਮੇਸ਼ੁਰ ਦੀ ਆਗਿਆਕਾਰੀ ਕਰਣਗੇ।

**ਆਇਤ 27.** ਅਧਿਆਇ ਇੱਕ ਖੁਸ਼ੀ ਦੇ ਨੋਟ ਦੇ ਨਾਲ ਸਮਾਪਤ ਹੁੰਦਾ ਹੈ। ਲੋਕ ਏਲਿਮ ਨੂੰ ਆਏ ਜਿੱਥੇ ਪਾਣੀ ਦੇ ਬਾਰਾਂ ਸੋਤੇ ਅਤੇ ਸੌਂਤ੍ਰ ਖਜੂਰ ਦੇ ਬਿਰਛ ਸਨ। ਹੋਰਨਾਂ ਸ਼ਬਦਾਂ ਵਿਚ, ਭੋਜਨ ਅਤੇ ਪਾਣੀ ਕਾਢੀ ਮਾਰਹਾ ਵਿਚ ਸਨ। ਮਾਰਹ ਦੇ ਕੋੜੇ ਪਾਣੀਆਂ ਤੋਂ ਪਿੱਛੋਂ, ਏਲਿਮ ਫਿਰਦੇਸ ਦੇ ਵਾਂਗ ਲੱਗ ਰਿਹਾ ਹੋਵੇਗਾ।

## ਪ੍ਰਾਸੰਗਿਕਤਾ

**ਗਾਉਣਾ ਕਿਉਂਕਿ ਸਾਨੂੰ ਛੁਟਕਾਰਾ ਦਿੱਤਾ ਗਿਆ ਹੈ (15:1-21)**

ਠੀਕ ਜਿਵੇਂ ਇਸਰਾਏਲੀਆਂ ਨੇ ਗਾਇਆ ਸੀ ਕਿਉਂਕਿ ਉਨ੍ਹਾਂ ਨੂੰ ਬਚਾਇਆ ਗਿਆ ਸੀ (15:1-21), ਉਸੇ ਤਰ੍ਹਾਂ ਜੋ ਲੋਕ ਸਵਰਗ ਵਿਚ ਹਨ ਆਪਣੇ ਛੁਟਕਾਰੇ ਦੇ ਕਾਰਣ “ਮੂਸਾ ਦਾ ਗੀਤ ਅਤੇ ਲੇਣੇ ਦਾ ਗੀਤ ...” (ਪਰਕਾਸ ਦੀ ਪੇਖੀ 15:3) ਗਾਉਂਦੇ ਹਨ। ਅੱਜ ਦੇ ਮਸੀਹੀਆਂ ਨੂੰ “[ਆਪਣੇ] ਧੰਨਵਾਦੀ ਦਿਲਾਂ ਦੇ ਨਾਲ” ਗਾਉਣਾ ਚਾਹੀਦਾ ਹੈ (ਕੁਲੁਸੀਆਂ 3:16; ਵੇਖੋ ਰੋਮੀਆਂ 15:9; ਅਫਸੀਆਂ 5:19, 20; ਇਬਰਾਨੀਆਂ 13:15)।

**ਪਰਮੇਸ਼ੁਰ ਦਾ ਸੁਭਾਅ (15:1-18)**

ਪਰਮੇਸ਼ੁਰ ਦੇ ਸੁਭਾਅ ਤੇ ਇੱਕ ਸਬਕ ਦਾ ਸਿਰਲੇਖ “ਇਹ ਮੇਰਾ ਪਰਮੇਸ਼ੁਰ ਹੈ?” (15:2) ਜਾਂ “ਤੇਰੇ ਸਮਾਨ ਕੋਣ ਹੈ” ਹੋ ਸਕਦਾ ਹੈ (15:11)। ਮੁਕਤੀ ਦਾ ਗੀਤ (15:1-18) ਪ੍ਰਭੂ ਦੀਆਂ ਕਈ ਵਿਆਖਿਆਵਾਂ ਪ੍ਰਦਾਨ ਕਰਦਾ ਹੈ ਜੋ ਇਸ ਸੰਦੇਸ਼ ਦੇ ਆਧਾਰ ਦੇ ਰੂਪ ਵਿਚ ਸੇਵਾ ਕਰਦੀਆਂ ਹਨ ਕਿ ਪਰਮੇਸ਼ੁਰ ਕਿਸ ਦੇ ਵਰਗਾ ਹੈ। ਇਸ ਲਿਖਤ ਦੇ ਅਨੁਸਾਰ, ਪਰਮੇਸ਼ੁਰ (1) ਆਪਣੇ ਲੋਕਾਂ ਦੀ ਤਾਕਤ, (2) ਆਪਣੇ ਲੋਕਾਂ ਦਾ ਗੀਤ, ਅਤੇ (3) ਆਪਣੇ ਲੋਕਾਂ ਦੀ ਮੁਕਤੀ ਹੈ। ਉਹ (4) ਇੱਕ ਯੋਧਾ, (5) ਪ੍ਰਭੂ, (6) ਛੁਟਕਾਰਾ ਦੇਣ ਵਾਲਾ, (7) ਸ਼ਕਤੀ ਵਿਚ ਆਲੀਸ਼ਾਨ, (8) ਆਪਣੇ ਦੁਸ਼ਮਣਾਂ ਤੇ ਜੇਤੂ, ਅਤੇ (9) ਸ਼੍ਰਿਸ਼ਟੀ ਨੂੰ ਚਲਾਉਣ ਵਾਲਾ ਹੈ। (10) ਪਰਮੇਸ਼ੁਰ ਵਿਲੱਖਣ ਹੈ; ਉਸ ਦੀ ਤੁਲਨਾ ਹੋਰ ਕਿਸੇ ਦੇਵਤੇ ਦੇ ਨਾਲ ਨਹੀਂ ਕੀਤੀ ਜਾ ਸਕਦੀ। (11) ਉਹ ਪਵਿੱਤਰਤਾ ਵਿਚ ਸ਼ਾਨਦਾਰ, (12) ਮਹਿਮਾ ਵਿਚ ਕਮਾਲ, (13) ਇੱਕ ਅਚਰਜ ਕੰਮ ਕਰਨ ਵਾਲਾ, (14) ਇੱਕ ਮਾਰਗ ਦਰਸਕ ਅਤੇ (15) ਆਪਣੇ ਲੋਕਾਂ ਦਾ ਇੱਕ ਮੁਕਤੀਦਾਤਾ, ਅਤੇ (16) ਸਾਰਿਆਂ ਉੱਤੇ ਰਾਜਾ ਹੈ। “ਯਹੋਵਾਹ ਸਦਾ ਤੀਕ ਰਾਜ ਕਰਦਾ ਰਹੇਗਾ” (15:18)।

**ਯਹੋਵਾਹ ਇੱਕ “ਜੋਧ ਪੁਰਸ਼” ਹੈ (15:3; KJV)**

ਇੱਕ “ਜੋਧ ਪੁਰਸ਼” ਜਾਂ “ਸੂਰਵੀਰ” ਹੋਣ ਦੇ ਨਾਤੇ, ਯਹੋਵਾਹ ਆਪਣੇ ਦੁਸ਼ਮਣਾਂ ਦੇ ਵਿਰੋਧ ਵਿਚ ਲੜਦਾ ਹੈ। ਮੁਕਤੀ ਦਾ ਗੀਤ ਇਸ ਗੱਲ ਦੀ ਪੋਸ਼ਣਾ ਕਰਦਾ ਹੈ ਕਿ ਉਹ ਹਮੇਸ਼ਾ ਯੁੱਧ ਜਿੱਤਦਾ ਹੈ; ਉਹ ਹਮੇਸ਼ਾ ਆਪਣੇ ਦੁਸ਼ਮਣਾਂ ਤੇ ਜੇਤੂ ਹੁੰਦਾ ਹੈ। ਆਉ ਅਸੀਂ ਇਸ ਗੱਲ ਨੂੰ ਯਕੀਨੀ ਬਣਾਈਏ ਕਿ ਅਸੀਂ ਉਸ ਦੇ ਦੁਸ਼ਮਣ ਨਹੀਂ ਹਾਂ ਤਾਂ ਕਿ ਉਹ ਸਾਨੂੰ ਨਾਸ ਨਾ ਕਰੋ! ਪਰਮੇਸ਼ੁਰ ਦੇ ਨਾਲ ਵੈਰ ਨੂੰ ਪਿੱਛੇ ਸੁੱਟੋ; “ਪਰਮੇਸ਼ੁਰ ਦੇ ਨਾਲ ਸੁਲਾਹ ਕਰੋ” (2 ਕੁਰਿੰਖੀਆਂ 5:20)।

**ਕੋੜੇ ਨੂੰ ਮਿੱਠਾ ਬਣਾਇਆ ਗਿਆ (15:23-25)**

ਮਸੀਹੀ “ਕੋੜੇ ਪਾਣੀ” ਦਾ - ਸੰਘਰਸ਼, ਪਰਤਾਵੇ, ਮੁਸ਼ਕਲਾਂ, ਅਤੇ ਵਿਅਕਤੀਗਤ ਸਮੱਸਿਆਵਾਂ ਦਾ ਸਾਹਮਣਾ ਕਰ ਸਕਦੇ ਹਨ। ਜੇਕਰ ਅਸੀਂ ਪਰਮੇਸ਼ੁਰ ਉੱਤੇ ਭਰੋਸਾ ਕਰਾਂਗੇ ਤਾਂ ਉਹ ਸਾਡੇ ਜੀਵਨ ਨੂੰ “ਮਿੱਠਾ” ਬਣਾ ਸਕਦਾ ਹੈ। ਉਹ ਹਲਾਤਾਂ ਨੂੰ ਬਦਲ ਸਕਦਾ ਹੈ ਜਾਂ ਹਲਾਤਾਂ ਦੇ ਪ੍ਰਤਿ

ਸਾਡੇ ਰਵਣੀਏ ਨੂੰ ਵੀ ਬਦਲ ਸਕਦਾ ਹੈ। ਨਾਉਮੀ ਨੇ ਕਿਹਾ ਕਿ ਉਸ ਨੂੰ ਅਗਾਂਹ ਤੋਂ “ਨਾਉਮੀ” (“ਸੁਹਾਵਣਾ”) ਨਾ ਆਖੇ, ਪਰ “ਮਾਰਾ” (“ਕੈੜਾ”) ਆਖੇ (ਰੂਬ 1:20, 21)। ਪਰ, ਰੂਬ ਦੀ ਪ੍ਰਸਤਰ ਦੇ ਅੰਤ ਵਿਚ, ਨਾਉਮੀ ਨੂੰ ਦੁਬਾਰਾ ਪਰਮੇਸ਼ੁਰ ਦੇ ਦੁਆਰਾ ਬਰਕਤ ਦਿੱਤੀ ਗਈ ਸੀ (ਰੂਬ 4:14-17)। ਜੇਕਰ ਅਸੀਂ ਪਰਮੇਸ਼ੁਰ ਤੇ ਭਰੋਸਾ ਰੱਖਦੇ ਹਾਂ, ਤਾਂ ਉਹ ਅਜਿਹਾ ਕਰੇਗਾ ਕਿ ਸਾਰੀਆਂ ਚੀਜ਼ਾਂ ਮਿਲ ਕੇ ਭਲਿਆਈ ਨੂੰ ਪੈਦਾ ਕਰਣਗੀਆਂ (ਰੋਮੀਆਂ 8:28)।

### ਪ੍ਰਭੂ ਤੁਹਾਡਾ ਚੰਗਾ ਕਰਨ ਵਾਲਾ ਹੈ (15:26)

ਇੱਥੋਂ ਤਕ ਕਿ ਜਦੋਂ ਉਹ ਚਮਤਕਾਰੀ ਤਰੀਕੇ ਦੇ ਨਾਲ ਚੰਗਾ ਨਹੀਂ ਕਰਦਾ, ਤਾਂ ਵੀ ਉਹ ਸਰੀਰਕ ਤੌਰ ਤੇ ਚੰਗਾ ਕਰਦਾ ਹੈ। ਡਾਕਟਰ ਅਤੇ ਦਵਾਈਆਂ ਹਲਾਤਾਂ ਨੂੰ ਅਨੁਕੂਲ ਕਰਦੀਆਂ ਹਨ, ਪਰ ਪ੍ਰਭੂ ਅਸਲੀ ਚੰਗਾਈ ਦਿੰਦਾ ਹੈ। ਪਰਮੇਸ਼ੁਰ ਹੋਰਨਾਂ ਤਰੀਕਿਆਂ ਦੇ ਨਾਲ ਵੀ ਚੰਗਾ ਕਰ ਸਕਦਾ ਹੈ: ਉਹ ਸਾਡੇ ਟੁੱਟੇ ਦਿਲਾਂ ਅਤੇ ਜ਼ਮੀਨ ਆਤਮਾਵਾਂ ਨੂੰ ਚੰਗਾ ਕਰ ਸਕਦਾ ਹੈ; ਉਹ ਸਾਨੂੰ ਭਾਵਨਾਤਮਕ ਤੌਰ ਤੇ ਸੰਪੂਰਣ ਬਣਾ ਸਕਦਾ ਹੈ। ਸਭ ਤੋਂ ਵੱਡੀ ਗੱਲ ਹੈ, ਕਿ ਪ੍ਰਭੂ ਸਾਡੀਆਂ, ਪਾਪ ਦੀ ਘਾਤਕ ਬੀਮਾਰੀ ਦੀਆਂ ਬੀਮਾਰ ਨਕਰ ਦੀਆਂ ਬੰਦੀ ਆਤਮਾਵਾਂ ਨੂੰ ਚੰਗਾ ਕਰ ਸਕਦਾ ਹੈ।

### ਟਿੱਪਣੀਆਂ

<sup>1</sup>ਨਹੂਮ ਐਮ. ਸਰਨਾ, ਐਕਸੇਡਸ, ਦ JPS ਤੋਰਹ ਕਮੈਟਰੀ (ਨਿਉਯਾਰਕ: ਜੂਈਸ ਪਬਲੀਕੇਸ਼ਨ ਸੋਸਾਇਟੀ, 1991), 76. <sup>2</sup>ਉਸੇ ਸਥਾਨ ਤੇ, 75. <sup>3</sup>ਇੱਕ ਦ੍ਰਿਸ਼ਟੀਕੋਣ ਇਹ ਹੈ ਕਿ ਲੋਕਾਂ ਨੇ ਮੂਸਾ ਦੁਆਰਾ ਸੁਣ੍ਹ ਕੀਤੇ ਗਏ ਵਾਕ ਜਾਂ ਆਇਤ ਨੂੰ ਦੁਹਰਾਇਆ ਜਾਂ ਪੁਰਾ ਕੀਤਾ। ਇਕ ਹੋਰ ਇਸ ਗੱਲ ਦਾ ਸੰਕੇਤ ਦਿੰਦਾ ਹੈ ਕਿ ਇੰਨਾ ਦੁਆਰਾ ਇਕ ਇਕ ਕਰਕੇ ਆਇਤਾਂ ਦਾ ਧਾਰਨ ਕੀਤਾ ਜਾਂਦਾ ਸੀ। ਦਿਰ ਵੀ ਇਕ ਹੋਰ ਦ੍ਰਿਸ਼ਟੀਕੋਣ ਵਿਚ ਮੂਸਾ ਦੁਆਰਾ ਪੂਰੇ ਗੀਤ ਨੂੰ ਸਮਾਪਤ ਕਰ ਦੇਣ ਤੋਂ ਬਾਅਦ ਲੋਕਾਂ ਨੇ ਪੂਰੇ ਗੀਤ ਦਾ ਪਾਠ ਕੀਤਾ ਸੀ” (ਉਸੇ ਸਥਾਨ ਤੇ, 76)। ਇਕ ਹੋਰ ਸੰਭਾਵਨਾ ਹੈ ਕਿ ਮਿਰਯਮ ਅਤੇ ਇਸਤਰੀਆਂ ਨੇ ਕੋਰਸ (15:21) ਨੂੰ ਹਰ ਇਕ ਲਾਇਨ ਜਾਂ ਦੋ ਲਾਇਨਾਂ ਤੋਂ ਬਾਅਦ ਦੁਹਰਾਇਆ। “ਉਸੇ ਸਥਾਨ ਤੇ, 75. <sup>4</sup>ਐਸ. ਆਰ. ਡਾਰਾਈਵਰ, ਦ ਕੁੱਕ ਅਛ ਐਕਸੇਡਸ, ਦ ਕੈਬਰਿਜ਼ ਬਾਈਬਲ ਫਾਰ ਸਰੂਲਜ਼ ਐਂਡ ਕੱਲੋਜਸ (ਕੈਬਰਿਜ਼: ਯੂਨੀਵਰਸਿਟੀ ਪ੍ਰੈਸ, 1953), 129. <sup>5</sup>ਜਦਕਿ NASB ਕਵਿਤਾ ਨੂੰ ਪਦਾਂ ਵਿਚ ਨਹੀਂ ਵੰਡਦਾ ਹੈ, ਜਿਵੇਂ ਹੋਰ ਸੰਸਕਰਣ ਕਰਦੇ ਹਨ, ਜਦਕਿ ਸਿੱਖੇ ਉਹ ਵੰਡਦੇ ਹਨ ਉੱਥੋਂ ਉਹ ਵੱਖਰੇ ਹੁੰਦੇ ਹਨ। ਉਦਾਹਰਣ ਦੇ ਲਈ, NIV ਕਵਿਤਾ ਨੂੰ ਹੋਣ ਲਿਖੇ ਪਦਾਂ ਵਿਚ ਵੰਡਦਾ ਹੈ: 15:1-5, 6-8, 9-10, 11-12, 13-18; NKJV, 15:1-10, 11-13, 14-17, 18; NRSV, 15:1-3, 4-10, 11-12, 13-18; NCV, 15:1-8, 9-10, 11-13, 14-18. ਇਹ ਨਿਰਧਾਰਤ ਕਰਨਾ ਮੁਸਕਲ ਹੈ ਕਿ ਆਇਤ 13 ਪਹਿਲੇ ਪਦ ਨਾਲ ਜੁੜੀ ਹੈ ਜਾਂ ਦੂਸਰੇ ਨਾਲ। <sup>6</sup>ਇਹ ਵਿਚਾਰ ਕਿ ਕਵਿਤਾ ਜੇਨ ਆਈ. ਡਰਹਮ ਤੋਂ ਉਲਟਾ ਹੈ, ਉਦਾਹਰਣ ਦੇ ਤੌਰ ਤੇ, ਜਿਸ ਨੇ ਕਿਹਾ, “ਇਸ ਕਵਿਤਾ ਦੇ ਘੱਟੋ ਘੱਟ ਦੇ ... ਅਤੇ ਸ਼ਾਇਦ ਤਿੰਨ ... ਕਵਿਤਾਵਾਂ ਦਾ ਸੰਯੋਜਨ ਹੈ” (ਜੇਨ ਆਈ. ਡਰਹਮ, ਐਕਸੇਡਸ, ਵਰਡ ਬਿਬਲੀਕਲ ਕਮੈਟਰੀ, ਜਿਲਦ 3 [ਵਾਕੇ, ਟੈਕਸਾਸ: ਵਰਡ ਬੁਕਸ, 1987], 205))। <sup>7</sup>ਨਹੂਮ ਐਮ. ਸਰਨਾ, ਐਕਸਪਲੋਰਿੰਗ ਐਕਸੇਡਸ: ਦ ਉਨੀਜਨ ਆਫ ਬਿਬਲੀਕਲ ਇੰਜਰਾਏਲ (ਨਿਉਯਾਰਕ: ਸੋਨ ਬੁਕਸ, 1996), 113-14. <sup>8</sup>ਜੇਨ ਆਈ ਵਾਲਟਨ ਐਂਡ ਵਿਕਟਰ ਆਈ. ਮੈਕਿਊਜ਼, ਜੇਨਸਿਸ-ਡਿਊਟਰੋਨੇਮੀ, ਦ IVP ਬਾਈਬਲ ਬੈਂਕਗਾਰਾਈਡ ਕਮੈਟਰੀ (ਡੇਨਰਜ਼ ਗਰੂਵ, ਇਲੀਨੋਇਸ਼: ਇੰਟਰ-ਵਰਸਿਟੀ ਪ੍ਰੈਸ, 1997), 101. <sup>9</sup>ਪਰਮੇਸ਼ੁਰ ਸੱਚਾਂਚ ਕੋਪ ਕਰਨ ਜਾਂ ਬਦਲਾ ਲੈਣ ਵਾਲਾ ਪਰਮੇਸ਼ੁਰ ਹੈ: “ਪ੍ਰਭੂ ਆਖਦਾ ਹੈ ‘ਬਦਲਾ ਲੈਣਾ ਮੇਰਾ ਕੰਮ ਹੈ, ਮੈਂ ਹੀ ਵੱਟਾ ਲਾਹਵਾਂਗਾ’” (ਰੋਮੀਆਂ 12:19; ਵੇਖੋ ਬਿਵਸਥਾ ਸਾਰ 32:35; ਜ਼ਬੂਰ 94:1)।

<sup>10</sup>ਕਵੀ ਦੋਣਾਤਮਕ ਸੀ; ਉਹ ਸਿਰਦ ਕਹਾਈ ਨੂੰ ਦੁਹਰਾ ਗੀ ਨਹੀਂ ਰਿਹਾ ਸੀ। ਗਾਇਕ (ਅਤੇ, ਬਾਅਦ ਵਿਚ, ਪਾਠਕ) ਪਹਿਲਾਂ ਤੋਂ ਹੀ ਕਹਾਈ ਤੋਂ ਜਾਣੂ ਸਨ। ਇਸ ਲਈ, ਉਸ ਨੇ ਇਸ ਤੱਥ ਦਾ ਜ਼ਿਕਰ ਨਹੀਂ ਕੀਤਾ ਸੀ ਕਿ ਇਸਰਾਏਲੀ ਪਹਿਲਾਂ ਤੋਂ ਹੀ ਸਮੁੰਦਰ ਦੇ ਵਿਚੋਂ ਦੀ ਲੰਘੇ ਸਨ। <sup>11</sup>ਵਿਲਬਰ ਫੀਲਡਸ, ਐਕਸਪਲੋਰਿੰਗ ਐਕਸੇਡਸ, ਬਾਈਬਲ ਸਟੱਡੀ ਟੈਕਸਟਚੁੱਕ ਸੀਗੀਜ਼ (ਜੋਪਿਲਿਨ, ਮਿਸੈਰੀ: ਕਾਲਜ ਪ੍ਰੈਸ, 1976) 324; ਸਰਨਾ, ਐਕਸੇਡਸ, 80. <sup>12</sup>ਆਰ. ਮੈਲਨ ਕੋਲ, ਐਕਸੇਡਸ: ਐਨ ਇੰਟਰੋਡਕਸ਼ਨ ਐਂਡ ਕਮੈਟਰੀ, ਟਿੰਡਲ ਇਲਡ ਟੈਸਟਾਪੋਨੈਟ ਕਮੈਟਰੀਜ਼ (ਡੇਨਰਜ਼ ਗਰੂਵ, ਇਲੀਨੋਇਸ਼: ਇੰਟਰਵਰਸਿਟੀ ਪ੍ਰੈਸ, 1973), 125. <sup>13</sup>ਜੇਸਸ ਬਰਟਨ ਕੈਂਡੋਨ, ਕਮੈਟਰੀ ਅਤੇ ਐਕਸੇਡਸ, ਦ ਸੈਕੰਡ ਭੁਕ ਆਫ

ਮੇਜ਼ਾਸ (ਅਥੀਲੀਨ, ਟੈਕਸਾਸ: ACU ਪ੍ਰੈਸ, 1985), 208. <sup>15</sup>ਇਸ ਪੁਸ਼ਗ ਵਿਚ ਡਾਲਿਸਤੀਆਂ ਦਾ ਉਲੇਖ ਕਦੀ ਕਦੀ ਇਕ ਕਾਲਪਨਿਕ ਮਤ ਮੰਨਿਆ ਜਾਂਦਾ ਹੈ (13:17 ਤੇ ਟਿੱਪਣੀਆਂ ਵੇਖੋ)। <sup>16</sup>ਮਾਰਟਿਨ ਨੇਥ, ਐਕਸੋਡਸ, ਅਨੁਵਾਦ. ਜੇ. ਐਮ. ਬੋਡਨ, ਦ ਉਲਡ ਟੈਸਟਾਮੈਟ ਲਾਇਬ੍ਰੇਰੀ (ਫਿਲਡੇਲੀਆ: ਵੇਸਟਮਿੰਸਟਰ ਪ੍ਰੈਸ, 1962), 126. <sup>17</sup>ਉਹ ਨਾਚ ਜਿਸ ਵਿਚ ਮਿਰਯਮ ਅਤੇ ਹੋਰ ਇਸਤਰੀਆਂ ਸਾਮਲ ਸਨ ਉਹ ਆਧੁਨਿਕ ਨਾਚ ਦੇ ਸਮਾਨ ਨਹੀਂ ਸੀ। ਨਾ ਹੀ ਉਨ੍ਹਾਂ ਦਾ ਗਾਉਣ ਦੇ ਸਮੇਂ ਨੌਚਾ ਅਤੇ ਡੱਡਾਂ ਦਾ ਵਜਾਉਣਾ ਇੱਕ ਮਿਸਾਲ ਪ੍ਰਦਾਨ ਕਰਦਾ ਹੈ ਜੋ ਅੱਜ ਚਰਚ ਵਿਚ ਬੰਦਰੀ ਦੇ ਸਮੇਂ ਨੌਚਾ ਜਾਂ ਕੋਈ ਸਾਜ਼ ਵਜਾਉਣ ਨੂੰ ਉਚਿਤ ਠਹਿਰਾਉਂਦੀ ਹੈ। (ਕੈਂਡਮੈਨ, 210-11.) <sup>18</sup>ਹੋਰ ਲੇਕ ਦਬੋਰਾਹ (ਨਿਆਈਆਂ 4:4); ਹੁਲਦਾਰ (2 ਰਾਜਿਆਂ 22:14); ਨੇਆਦਯਾਹ, ਇੱਕ ਝੁਠੀ ਨਥੀਆ (ਨਰਮਯਾਹ 6:14); ਅਤੇ ਯਸਾਯਾਹ ਦੀ ਪਤਨੀ (ਯਸਾਯਾਹ 8:3) ਸਨ। <sup>19</sup>ਸੰਗੀਤ ਅਤੇ ਭਵਿੱਖਵਾਈ ਅਕਸਰ ਪੁਰਾਣੇ ਨੇਮ ਦੇ ਨਾਲ ਜੁਤੇ ਹੋਏ ਸਨ, ਕਿਉਂਕਿ ਸੰਗੀਤ ਕਦੀ “ਕਦੀ ਉਨ੍ਹਾਂ ਭਵਿੱਖਵਾਈਆਂ ਨੂੰ ਪ੍ਰੇਰਿਤ ਕਰਨ ਦੇ ਲਈ ਉਪਯੋਗ ਕੀਤਾ ਜਾਂਦਾ ਸੀ ਜਿਨ੍ਹਾਂ ਤੋਂ ਭਵਿੱਖਵਾਈਆਂ ਨੂੰ ਪਰਗਟ ਕੀਤਾ ਜਾਂਦਾ ਸੀ (1 ਸਮੂਏਲ 10:5; 2 ਰਾਜਿਆਂ 3:15)” (ਵਾਲਟਨ ਐਂਡ ਮੈਥਿਊਜ, 102)। <sup>20</sup>“ਭੁੜ ਬੁੜਾਉ” (ਮਨ, ਲੁਨ) ਪੁਰਾਣੇ ਨੇਮ ਦੇ ਸੱਤ ਅਧਿਆਵਾਂ ਵਿਚ ਪਾਇਆ ਗਿਆ ਹੈ: ਕੁਚ 15; 16; 17; ਗਿਣਤੀ 14; 16; 17; ਯਹੋਸੂਆ 9. (ਰੈਚੀ ਐਮ. ਓਰਲਿੰਸਕੀ, ਨੇਟਸ ਅੱਨ ਨਿਊ ਟੌਨਲਸਨ ਅਫ ਦ ਤੋਰੋ [ਫਿਲਡੇਲੀਆ: ਜੂਇਸ ਪਬਲਿਕਸ਼ਨ ਸੋਸਾਇਟੀ ਆਫ ਅਮੇਰਿਕਾ, 1969], 171; ਕੈਂਡਮੈਨ ਵਿਚੋਂ ਲਿਆ ਗਿਆ, 212.)

<sup>21</sup>ਤੁਥ ਦੀ ਪੁਸਤਕ ਵਿਚ, ਜਦੋਂ ਨਾਉਮੀ ਆਪਣੇ ਪਤੀ ਅਤੇ ਪੁੱਤਰਾਂ ਤੋਂ ਬਿਨਾਂ ਬੈਤਲਹਮ ਵਿਚ ਆਈ ਤਾਂ ਉਸ ਨੇ ਕਿਹਾ ਕਿ ਉਸ ਨੂੰ “ਮਾਰਾ” ਕਿਹਾ ਜਾਣ ਚਾਹੀਦਾ ਹੈ (ਤੁਥ 1:20)। ਕੋਲ ਦੇ ਅਨੁਸਾਰ, ਸ਼ਬਦ “ਮਾਰਾ” ਇਕੋ ਹੀ ਮੂਲ ਸ਼ਬਦ ਤੋਂ ਹੈ। (ਕੋਲ, 128.) <sup>22</sup>ਉਸੇ ਸਥਾਨ ਤੋਂ। <sup>23</sup>ਵੱਖ ਵੱਖ ਲੇਕ ਇਕੇ ਘਟਨਾ ਨੂੰ ਵੱਖੇ ਵੱਖ ਨਾਮ ਦੇ ਸਕਦੇ ਹਨ, ਦੋ ਸੈਨਾਵਾਂ ਇਕੋ ਯੁੱਧ ਨੂੰ ਵੱਖੇ ਵੱਖ ਨਾਵਾਂ ਦੇ ਨਾਲ ਬੁਲਾ ਸਕਦੀਆਂ ਹਨ, ਅਤੇ ਇਕੋ ਹੀ ਸਥਾਨ ਦੇ ਲਈ ਦੋ ਵੱਖਰੇ ਵੱਖਰੇ ਨਾਮਾਂ ਦਾ ਉਲੇਖ ਕਰ ਸਕਦੇ ਹਨ। <sup>24</sup>ਲੇਖਕ ਇਸ ਗੱਲ ਦਾ ਅਨੁਮਾਨ ਲਗਾਉਂਦੇ ਹਨ ਕਿ ਇਹ ਕਿਸ ਕਿਸਮ ਦਾ ਰੁੱਖ ਸੀ ਅਤੇ ਇਸ ਨੇ ਪਾਣੀ ਦੇ ਕੋਤੇਪਣ ਨੂੰ ਕਿਵੇਂ ਢੂਰ ਕਰ ਦਿੱਤਾ ਸੀ। ਕੋਲ ਨੇ ਇਕ ਵਧੀਆ ਚਰਚਾ ਦਿੱਤੀ ਹੈ, 129. ਇਸੇ ਤਰ੍ਹਾਂ ਦੀ ਕਹਾਣੀ ਨਥੀ ਅਲੀਸ਼ਾ ਦੇ ਵਿਚ ਵੀ ਸਾਮਲ ਹੈ (2 ਰਾਜਿਆਂ 2:19-22). <sup>25</sup>ਉਸੇ ਸਥਾਨ ਤੋਂ। <sup>26</sup>ਕੋਲ ਨੇ ਕਿਹਾ ਕਿ “ਇਹ ਬੀਮਾਰੀਆਂ” ਆਮ ਤੌਰ ਤੇ “ਬਵਾਂ” ਦੇ ਪਹਿਲੇ ਸਥਾਨ ਦਾ ਹਵਾਲਾ ਦਿੰਦੀਆਂ ਹਨ, ਪਰ ਵਿਸੋਸ਼ ਤੌਰ ਤੇ ਪਾਣੀ ਨੂੰ ਲਾਹੂ ਵਿਚ ਬਦਲਣ ਦੇ ਲਈ, ਜਿਸ ਨੇ ਇਸ ਨੂੰ ਪੀਣ ਦੇ ਲਾਇਕ ਨਹੀਂ ਰਹਿਣ ਦਿੱਤਾ ਸੀ” (ਉਸੇ ਸਥਾਨ ਤੋਂ)